

VARDHMAN TEXTUES LIMITED

CHANDIGARH ROAD LUDHIANA-141010, PUNIAB T: +91-161-2328943-48 F: +91-161-2601 048 Er secretarial./ud@vardhman.com

Dated: 5-Sep-2023 Ref. VTL:SCY:SEP:2023-24 BSE Limited. The National Stock Exchange of India Ltd. New Trading Ring. Exchange Plaza, Bandra-Kurla Complex,

Rotunda Building, P.J Towers, Bandra (East). Dalal Street, MUMBAI-400001. MUMBAI-400 051 Scrip Code: 502986 Scrip Code: VTL

Sub: Disclosure under Regulation 47 of SEBI (Listing Obligations and Disclosure Requirements) Regulations, 2015 - Newspaper Advertisement

Dear Sir/Madam.

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of the Notice published in "Business Standard" and "Desh Sewak" regarding "Notice of Book Closure for the purpose of AGM and Dividend".

This is for your information and records.

Thanking you.

FOR VARDHMAN TEXTUES LIMITED

SANIAY CUPTA COMPANY SECRETARY

YARNS | FABRICS | GARMENTS | THREADS | FIBRES | STEELS

FORM NO. NCLT. 3A

Advertisement detailing petition [See Rule 35 of the National Company Law Tribunal Rules, 2016] Pursuant to the Scheme of Arrangement of RSJK Project Consultancy Private Limited (First Transferor Company)

Taion (India) Private Limited (Second Transferor Company)

with

Oakley Bowden & (Madras) Private Limited (Transferee Company)

RSJK Project Consultancy Private Limited (First Transferor Company)

Company Petition No.: CP(CAA)/37/(CHE) 2023

NOTICE OF PETITION

A petition under Section 230 to 232 of the Companies Act, 2013, for seeking approval of Scheme of RSJK Project Consultancy Private Limited (Firs Transferor Company) and Talon (India) Private Limited (Second Transferor Company) with Oakley Bowden & (Madras) Private Limited (Transfere Company) was presented by RSJK Project Consultancy Private Limite Company) was presented by NSJK Project Consultancy Private Limited (First Transferor Company) on the 02th Day of August 2023, and the said petition is fixed for hearing before the National Company Law Tribunal, Chennai Bench (NCLT) on 21th September 2023. Any person desirous of supporting or opposing the said petition should send to the petitioner's representative, notice of his intention, signed by him or his Advocate/Representative, with his name and address, so as to reach the petitioner's Representative not later than two days before the date fixed fo hearing of the petition. Where he seeks to oppose the petition, the grounds of opposition or copy of his affidavit shall be furnished with such notice. A copy opposition of copy of the animal state of the inflation of the application/petition will be furnished by the undersigned to any person requiring the same on payment of the prescribed charges for the same.

Ganeshram, Practicing Company Secretary Representative of the First Transferor Company New No 443 & 445, 5th Floor, Annexe 1, Guna Date: 05-09-2023 Complex, Anna Salai, Teynampet, Chennai-18.

AYOKI MERCHANTILE LIMITED

CIN: L17120MH1985PLC034972

Registered Office: Laxmi Commercial Centre, Room No. 405, 4th Floor, Senapati Bapat Marg, Dadar (W), Mumbai - 400028, Maharashtra

Corporate Office: 11, Windward Business Park, Opp. Aadicura Hospital, Jetalpura Road, Vadodara, Gujarat - 390 007, India

Contact: +91 6359158825

Website: www.ayokimerchantile.com, Email: ayoki1985@gmail.com

NOTICE **INFORMATION REGARDING INTIMATION OF 39th ANNUAL GENERAL MEETING OF THE AYOKI MERCANTILE LTD.**

GENERAL MEETING OF THE AYOKI MERCANTILE LTD.

Members of the Company may note that the 39th Annual General Meeting ("AGM") will be convened on Friday, 29th September, 2023 at 01:00 P.M. through VIDEO CONFERENCING ("VC") / OTHER AUDIO VISUAL MEANS ("OAVM") in compliance with applicable provisions of The Companies Act, 2013 ("the Act") and Rules framed thereunder The SEBI (Listing Obligations and Disclosure Requirements) Regulations, 2015 ("SEBI Listing Regulations") and in accordance with General Circular No. 14/2020 dated 8th April, 2020 and General Circular No. 17/2020 dated 13th April, 2020 and General Circular No. 22/2020 dated 15th June, 2020, MCA Circular No. 39/2020 dated 28th September, 2020, MCA Circular No. 39/2020 dated 30th December, 2020, MCA Circular No. 10/2021 dated 23rd June, 2021 and MCA Circular No. 20/2021 dated 08th December, 2021 and MCA Circular No. 03/2022 dated 05th May, 2022 and 11/2022 and No. 10/2022 dated 28th December, 2022 issued by the Ministry of Corporate Affairs ("MCA"), SEBI Circular No. SEBI/HO/CFD/CMD2/CIR/P/2022/62 dated 13th May, 2022 and SEBI/HO/CFD/CMD2/CIR/P/2023/64 dated 5th January, 2023; without the physical presence of the Members at the common venue. Members will be able to attend the AGM presence of the Members at the common venue. Members will be able to attend the AGM through VC/OAVM at https://www.evoting.nsdl.com.

In compliance with the above circulars, electronic copies of the **Notice of the 39th AGM** and Annual Report 2022-2023 will be sent to all the shareholders whose email addresses are registered with the Company / Depository Participant(s). Shareholders holding Shares in dematerialized mode and whose email ids are not registered are requested to register their email addresses and mobile numbers with their relevant depositories through their depository.

The Notice of the 39th AGM and Annual Report 2022-23 will also be made available on the Company's website at www.ayokimerchantile.com BSE Limited website at www.bseindia.com and on the website of National Stock Depository Limited (NSDL), an agency appointed fo conducting Remote e-voting, e-voting during the process of AGM and VC a www.evoting.nsdl.com

Members can attend and participate in the AGM of the Company through the VC/OAVM facility only. The Instructions for joining the AGM of the Company and manner of participation in remote e-voting or casting vote through the e-voting system during the meeting are provided in the Notice of 39th AGM. Members participation in the AGM through VC/OAVM facility shall be counted for the purpose of reckoning the quorum under Section 103 of the Companies Act

2013.

Members may cast their vote through Remote e-voting during the AGM through NSDL through "Electronic Voting platform". The Cut-off date for determining eligibility to cast the vote is Friday, 22nd September, 2023. The Remote E-voting period will commence from Tuesday, 26th September, 2023 at 09.00 A.M. to Thursday, 28th September, 2023 at 05.00 P.M. Thereafter e-voting module shall be disabled by NSDL.

Pursuant to Section 91 of the Act and Regulation 42 of the SEBI Listing Regulations, the Register of Members and share transfer book will remain closed from Saturday, 23rd September, 2023 to Friday 29th September, 2023 (both days Inclusive) for taking record of the Members of the Company for the purpose of ensuing 39th Annual General Meeting ("AGM").

Members are requested to carefully read all the Notes set out in the Notice of the 39th AGM dated 29th September, 2023 and in particular, instructions for joining the AGM, manner of casting vote through remote e-voting or e-voting during the process of AGM.

Shareholders may please note that in terms of aforementioned circulars, the Company will not send physical copies of AGM Notice to the Shareholders. Shareholders will receive the AGM Notice only through e-mail registered with the Company.

By Order of the Board By Order of the Board For Ayoki Merchantile Limited SD/-

Gaurav Jayant Gupte Managing Director DIN: 06741475

CIN - L51109WB1981PLC034212 119 PARK STREET, WHITE HOUSE, 3RD FLOOR, KOLKATA-700016. Email- info@bmwil.co.in Phone: 033-40071704 Website: www.bmwil.co.in

NOTICE OF THE 41st ANNUAL GENERAL MEETING TO BE HELD THROUGH VIDEO CONFERENCING ("VC")/ OTHER AUDIO VISUAL MEANS ("OAVM")

Notice is hereby given that the 41th Annual General Meeting ('AGM') of the Members of BMW Industries Limited ('the Company') is scheduled to be held on Friday, 29th September, 2023 at 11:30 A.M. IST through Video Conferencing ('VC')/Other Audio Visual Means ('OAVM') to transact the business, as set out in the notice of AGM in compliance with the applicable provisions of the Companies Act. 2013 and the Rules made thereunder and SEBI (Listing Obligations and Disclosure Requirements) Regulations, 2015, read with General Circular No. 10/2022 issued by the Ministry of Corporate Affairs (MCA) dated 28th December, 2022 and SEBI circular no. SEBI/HO/CFD/POD-2/P/CIR/2023/4 dated 5th January, 2023 (hereinafter collectively called as "the Circulars" for conducting the Annual General Meeting ("AGM") without the physical presence of the Shareholders at a common venue.

The Notice of the AGM along with the Annual Report for the F.Y. 2022-23 will be sent in due course through electronic mode only to the members of the Company whose e-mail addresses are registered with the Depository Participant/Company/Registrar and Transfer Agent (RTA). The notice of the 41st AGM and Annual Report for the Financial Year 2022-2023 will be available on website of the Company at www.bmwil.co.in and on the website of CDSL at https://www.cdslindia.com, Additionally, the notice of the 41st AGM and Annual Report for the Financial Year 2022-2023 will be available at Stock Exchange i.e. BSE Limited (BSE) and The Calcutta Stock Exchange Limited (CSE) at www.bseindia.com and https://www.cse-india.com/respectively.

Members can attend and participate in the AGM through VC/OAVM facility only. The Company will be providing remote e-voting facility to all its members to cast their vote before the date of AGM on the resolutions set out in the Notice of the AGM and also evoting facility during the AGM.

The detailed instructions/procedure with respect to participation and e-voting will be provided in the AGM Notice. Members attending the AGM through VC/OAVM shall be counted for the purpose of quorum under Section 103 of the Companies Act, 2013

Members holding shares in dematerialized mode, are requested to register their email id and mobile numbers with their relevant Depositories through their Depository

Members holding shares in physical mode and have not registered / updated their e-mail addresses with the company are requested to register by writing with details of folio number and attaching a self-attested copy of PAN to ABS Consultant Pvt. Ltd., Registrar & Share Transfer Agent of the Company, by e-mail absconsultant99@gmail.com.

Manner for registering mandate for Electric Credit of Dividend

Dated: 01.09.2023

Place : Kolkata

In order to facilitate electronic credit dividend, shareholders are requested to register their complete bank details with name and Branch of the Bank, Bank Account number and type, 9 digit MICR Code number and IFSC Code along with a scanned copy of the cancelled cheque bearing the name of the first holder with the Company's Registrar at absconsultant99@gmail.com for shares held in physical form and with the depository participants for shares held in dematerialized form.

The Members please note that the Board has not recommended any final dividend for the F.Y. 2022-23.

The notice is being issued for the information and benefit of all the shareholders of the Company in compliance with the applicable circulars of the MCA and SEBI.

> Sd/-Vikram Kapur

(Company Secretary & Compilance Officer) ACS 9812

For BMW Industries Limited

Place: Ludhiana Date: 04.09.2023



(Contracts Department)

Jojobera Generation Plant, RAHARGORAH, JAMSHEDPUR-831016, Jharkhand **NOTICE INVITING EXPRESSION OF INTEREST**

The Tata Power Company Limited invites expression of interest from eligible vendors for the package Name "CC23ASJOJ006- Annual Maintenance Contract for Garden and Lawn Maintenance at Jojobera Power Plant, Jamshedpur, Jharkhand, India" For details of pre-qualification requirements, bid security, purchasing of tender document etc., please visit Tender section of our website (URL: https://www.tatapower.com/tender/tenderlist.aspx). Eligible vendors willing to participate may submit their expression of interest along with the tender fee for issue of bid document latest by 12° September 2023.

FORM NO. NCLT. 3A

Advertisement detailing petition [See Rule 35 of the National Company Law Tribunal Rules, 2016] Pursuant to the Scheme of Arrangement of RSJK Project Consultancy Private Limited (First Transferor Company)

and
Talon (India) Private Limited (Second Transferor Company)

with

Oakley Bowden & (Madras) Private Limited (Transferee Company) Talon (India) Private Limited (Second Transferor Company)
Company Petition No.: CP(CAA)/37/(CHE) 2023

NOTICE OF PETITION A petition under Section 230 to 232 of the Companies Act, 2013, for seeking approval of Scheme of RSJK Project Consultancy Private Limited (First approval of Scheme of HSJR Project Consultancy Private Limited (First Transferor Company) and Talon (India) Private Limited (Second Transferor Company) with Oakley Bowden & (Madras) Private Limited (Transferee Company) was presented by Talon (India) Private Limited (Second Transferor Company) on the 02[∞] Day of August 2023, and the said petition is fixed for hearing before the National Company Law Tribunal, Chennai Bench (NCLT) on 21st September 2023. Any person desirous of supporting or opposing the said petition should send to the petitioner's representative, potice of the intention, elaned by this por ble Advecter (Popresentative, with notice of his intention, signed by him or his Advocate / Representative, with his name and address, so as to reach the petitioner's Representative not later than two days before the date fixed for hearing of the petition. Where he seeks to oppose the petition, the grounds of opposition or copy of his affidavit shall be furnished with such notice. A copy of the application/petition will be furnished by the undersigned to any person equiring the same on payment of the prescribed charges for the same. Sd/-

Ganeshram. Practicing Company Secretary Representative of the Second Transferor Company New No 443 & 445, 5th Floor, Annexe 1, Guna Date: 05-09-2023 Complex, Anna Salai, Teynampet, Chennai-18. Place: Chennai

CARYSIL LTD.

(Formerly known as Acrysil Limited)

Regd. Office: A-702, Kanakia Wall Street, Chakala, Andheri Kurla Road, Andheri (E), Mumbai - 400093; Ph. No.: 022 4190 2000; Email Id: investors@carysil.com; Website: www.carysil.com; CIN: L26914MH1987PLC042283

INFORMATION REGARDING 36" ANNUAL GENERAL MEETING TO BE HELD THROUGH VIDEO CONFERENCING ("VC") / OTHER AUDIO VISUAL MEANS ("OAVM")

NOTICE is hereby given that the **Thirty Sixth (36^{sh}) Annual General Meeting ("AGM")** of **Carysll Limited** (Formerly Known as Acrysil Limited ("the Company") will be held on **September 28, 2023 at 03:30 P.M. (IST)** through Video Conferencing/ Other Audio Visual Means ("VC/OAVM"). In compliance with the applicable provisions of the Companies Act, 2013 read with the Ministry of Corporate Affairs ("MCA") Circulars and the Securities Exchange Board of India ("SEBI"), to transact the business as set out in he Notice of the 36th AGM.

The Notice of AGM together with the Annual Report 2022-2023 will be sent electronically to only those Members whose e-mail addresses are registered with the Company /Registrar and Transfer Agent. As per the above Circulars of MCA & SEBI, No physical copies of the Notice of AGM and Annual Report will be sent to any Member. The hydrocal copies of the Notice of the Annual Report for FY23 can be downloaded from the Company's website www.carysil.com (CARYSIL | Company/) and the website of National Securities Depository Limited (NSDL) https://www.evoting.nsdl.com.

Members holding shares in physical form are requested to register or update their email address by submitting physical copy of Form ISR-1 to the RTA at below mentioned address along with the scanned copy of Form ISR-1 to RTA at

investor@bigshareonline.com and the Company at investors@carysil.com. Bigshare Services Pvt. Ltd. - Office No S6-2, 6th floor Pinnacle Business Park, Next Ahura Centre, Mahakali Caves Road, Andheri (East) Mumbai - 400093,

Shareholders holding shares in demat form are requested to update their e-ma address with their respective DPs.

The Company has notified closure of Register of Members and Share Transfer Books from Friday, September 22, 2023 to Thursday, September 28, 2023 (both days inclusive) for the purpose of the Annual General Meeting of the Company.

The Company is providing its members facility to exercise their right to vote on resolutions proposed to be passed in the AGM of the Company using an electronic voting system from a place other than venue of the Meeting (remote e-voting) along with option of voting at the AGM by e-voting. The remote e-voting shall commence from on Monday, September 25, 2023 from 09:00 a.m. to Wednesday, September 27, 2023 at 05:00 p.m. (IST). Shareholders/Members whose names appear in Registrar of Members/ Beneficial Owners as on the cut-off date i.e. Thursday, September 21, 2023 only shall be entitled to avail the facility of remote e-voting/e-voting at the Meeting. The members who cast their vote by remote e-voting may attend the Meeting through VC/OAVM Facility but shall not be entitled to cast their vote again through the e-voting stem during the Meeting.

Any person, who becomes member of the Company after dispatch of Notice of AGM and holding shares as on the cut-off date i.e. September 21, 2023 may obtain user id and password by sending a request at investors@carysil.com. If a person is already registered with Bigshare Services Private Limited for e-voting the existing user id and sword can be used for casting vote.

. Members facing any technical issue in login before / during the AGM can contact NSDL helpdesk by sending a request at <u>evoting@nsdl.co.in</u> or call at toll free no.: 1800 1020 990 and 1800 22 44 30.

By Order of the Board of Directors For Carysil Limited
(Formerly Known as Acrysil Limited)

Date: September 04, 2023

Reena Shah Company Secretary & Compliance Officer

CONTAINERWAY INTERNATIONAL LIMITED
CIN: L60210WB1985PLC038478

Regd. Office: 6th Floor, Room No 608, Saltee Plaza Cabin No M-11, Near ILS Hospital,
Kolkata Mall Road Kolkata WB-700080 Corp Off: B-402, Rishi Apartments, Alaknanda,
Kalkaji, New Delhi-110019 Email: containerwayinternational@gmail.com;
Website: www.containerway.co.in Contact: 011 26039925

NOTICE OF 35th AGM OF CONTAINERWAY INTERNATIONAL LIMITED TO BE HELD THROUGH VIDEO CONFERENCE OR OTHER **AUDIO-VISUAL MEANS AND REMOTE E-VOTING FACILITY**

AUDIO-VISUAL MEANS AND REMOTE E-VOTING FACILITY

The 35th Annual General Meeting ('AGM','Meeting') of Containerway International Limited ('the Company') will be convened through Video Conferencing ('VC') facility / other audio visual means ('OAVM') in compliance with the applicable provisions of the Companies Act, 2013 and the rules made thereunder, read with General Circulars Issued by the Ministry of Corporate Affairs ('MCA Circulars') and by the Securities and Exchange Board of India (SEBI). The 35th AGM of the Members of the Company will be held at 11:00 A.M. (IST) on Thursday, 28thSepbember 2023 through VC facility/OAVM provided by the CDSL to transact the businesses as set out in the Notice convening the AGM. The -opy of the Integrated Annual Report of the Company will be available on the website of the AGM, Financial Statements and other Statutory Reports will be available on the website of the Notice of AGM along with the Integrated Annual Report 2022-2023 will also be available on the websites of the stock exchanges on which the securities of the Company are listed i.e. at www.bselndla.com. Members can attend and participate in the AGM through the VC facility /OAVM ONLY, the details of which will be provided by the Company in the Notice of the Meeting. The Notice of the AGM along with the Integrated Annual Report 2022-2023 will be sent electronically only to those Members whose e-mail addresses are registered with the Company /RTA. Further, no physical copies of the Notice of AGM and Integrated Annual Report will be sent to arry Member.

Members who have not yet registered their e-mail addresses are requested to send details like Folio

Members who have not yet registered their e-mail addresses are requested to send details like Folio No., Name of shareholder, scanned copy of the share certificate (front and back), PAN (self-attested scanned copy of PAN card), AADHAR (self-attested scanned copy of Aadhar Card) by email to

Place: Delhi Dated: 05/09/2023

Date: 05-09-2023

(Compliance Officer)

FORM NO. NCLT. 3A

Advertisement detailing petition
[See Rule 35 of the National Company Law Tribunal Rules, 2016]
Pursuant to the Scheme of Arrangement of
RSJK Project Consultancy Private Limited (First Transferor Company)

Talon (India) Private Limited (Second Transferor Company) with
Oakley Bowden & (Madras) Private Limited (Transferee Company)

Oakley Bowden & (Madras) Private Limited (Transferee Company) Company Petition No.: CP(CAA)/37/(CHE) 2023

NOTICE OF PETITION

A petition under Section 230 to 232 of the Companies Act, 2013, for seeking approval of Scheme of RSJK Project Consultancy Private Limited (First Transferor Company) and Talon (India) Private Limited (Second Transferor Company) with Oakley Bowden & (Madras) Private Limited (Transferee Company) was presented by Oakley Bowden & (Madras) Private Limited (Transferee Company) on the 02" Day of August 2023, and the said petition is fixed for hearing before the National Company Law Tribunal, Chennal Bench (NCLT) on 21" September 2023. Any person desirous of supporting o opposing the said petition should send to the petitioner's representative notice of his intention, signed by him or his Advocate/ Representative, with his name and address, so as to reach the petitioner's Representative not later than two days before the date fixed for hearing of the petition. Where he seeks to oppose the petition, the grounds of opposition or copy of his affidavit shall pe furnished with such notice. A copy of the application/petition will be furnished by the undersigned to any person requiring the same on payment o he prescribed charges for the same.

Ganeshram, Practicing Company Secretary Representative of the Transferee Company New No 443 & 445, 5th Floor, Annexe 1, Guna Complex, Anna Salai, Teynampet, Chennai-18.



Vardhmān

Delivering Excellence. Since 1965.

VARDHMAN ACRYLICS LIMITED Registered Office: Chandigarh Road, Ludhlana - 141 010 (Puniab), India. Phones: 0161-2228943-48, Fax: 0161-2601048

PAN: AAACV7602E; CIN: L51491PB1990PLC019212 E-mail: secretarial.lud@vardhman.com; Website: www.vardhman.com

NOTICE OF BOOK CLOSURE

Notice is hereby given pursuant to Section 91 of the Companies Act, 2013 and Regulation 42 of the SEBI (Listing Obligations and Disclosure Requirements) Regulations, 2015 that the Register of Members and the Share Transfer Books of the Company will remain closed from Saturday, 16th September, 2023 to Saturday, 30th September, 2023 (both days inclusive) for the purpose of AGM and payment of dividend or the financial year 2022-23, if declared by the Members at the AGM.

The Members of the Company are requested to refer the below points for registering mandate for receiving dividend:

a) Members holding shares in dematerialized mode are requested to register/ update their Bank Account details with the relevant Depository Participant.

b) Members holding shares in physical mode are requested to register/update their Bank Account details by submitting duly filled and signed copy of Form ISR-1 along with a cancelled cheque leaf with your name and bank account details and a copy of your self- attested PAN card, with RTA at mparase@mcsregistrars.com. In case the cancelled cheque leaf does not bear your name, please attach a copy of the bank passbook statement, duly self-attested.

In accordance with the provisions of the Income Tax Act, 1961 ('the Act') as amended from time to time, dividend declared and paid by a company is taxable in the hands of shareholders and the Company is required to deduct tax at source (TDS) from dividend paid to the shareholders at the applicable rates. We shall, therefore, be required to deduct tax at source at the time of making the payment of the said Dividend. A brief communique summarizing the applicable TDS provisions, as per the Income Tax Act, 1961, for resident and nonresident shareholder categories together with documentation requirements from members in this regard can be viewed at web link: https://www.vardhman.com/Document/Report/Investor%20Help/Oth er/Vardhman%20Acrylics%20Ltd/Guidelines_for_applicability_of_TD S on dividend payout for FY 23-24.pdf

> For Vardhman Acrylics Limited Satin Katyal

Place: Ludhiana Date: 04.09.2023

Company Secretary



VARDHMAN SPECIAL STEELS LIMITED Registered Office: Vardhman Premises, Chandigarh Road,

Ludhiana 141 010 (Punjab), India Tel No: 0161-2228943-48, Fax: 0161- 2601048 PAN: AADCV4812B, CIN: L27100PB2010PLC033930 Email: secretarial.lud@vardhman.com, Website: www.vardhman.com / www.vardhmansteel.com

NOTICE OF BOOK CLOSURE

Notice is hereby given pursuant to Section 91 of the Companies Act, 2013 and Regulation 42 of the SEBI (Listing Obligations and Disclosure Requirements) Regulations, 2015 that the Register of Members and he Share Transfer Books of the Company will remain closed from Saturday, 16th September, 2023 to Wednesday, 27th September, 2023 both days inclusive) for the purpose of AGM and payment of dividend or the financial year 2022-23, if declared by the Members at the AGM.

a) Members holding shares in dematerialized mode are requested to register/ update their Bank Account details with the relevant

Depository Participant. b) Members holding shares in physical mode are requested to

register/update their Bank Account details by submitting duly filled and signed copy of Form ISR-1 along with a cancelled cheque leaf with your name and bank account details and a copy of your self- attested PAN card, with RTA at rta@alankit.com. In case the cancelled cheque eaf does not bear your name, please attach a copy of the bank passbook statement, duly self-attested. n accordance with the provisions of the Income Tax Act, 1961 ('the Act')

as amended from time to time, dividend declared and paid by a company is taxable in the hands of shareholders and the Company is equired to deduct tax at source (TDS) from dividend paid to the shareholders at the applicable rates. We shall, therefore, be required to deduct tax at source at the time of making the payment of the said Dividend. A brief communique summarizing the applicable TDS provisions, as per the Income Tax Act, 1961, for resident and nonesident shareholder categories together with documentation equirements from members in this regard can be viewed at web link https://www.yardhman.com/Document/Report/Investor%20Help/Oth er/Vardhman%20Special%20Steels%20Ltd/Guidelines_for_applicabil ty_of_TDS_on_dividend_payout_for_FY_23-24.pdf

For Vardhman Special Steels Limited



Vardhmān

VARDHMAN TEXTILES LIMITED

Registered Office: Vardhman Premises, Chandigarh Road, Ludhiana- 141 010 (Punjab), India. Phones: 0161-2228943-48, Fax: 0161-2601048 PAN: AABCM4692E; CIN:L17111PB1973PLC003345 E-mail: secretarial.lud@vardhman.com; Website: www.vardhman.com

NOTICE OF BOOK CLOSURE

Notice is hereby given pursuant to Section 91 of the Companies Act, 2013 and Regulation 42 of the SEBI (Listing Obligations and Disclosure Requirements) Regulations, 2015 that the Register of Members and the Share Transfer Books of the Company will remain closed from Saturday, 16th September, 2023 to Saturday, 30th September, 2023 (both days inclusive) for the purpose of AGM and payment of dividend for the financial year 2022-23, if declared by the Members at the AGM.


The Members of the Company are requested to refer the below points for registering mandate for receiving dividend: a) Members holding shares in dematerialized mode are requested to

register/ update their Bank Account details with the relevant Depository Participant.

b) Members holding shares in physical mode are requested to register/update their Bank Account details by submitting duly filled and signed copy of Form ISR-1 along with a cancelled cheque leaf with your name and bank account details and a copy of your self- attested PAN card, with RTA at rta@alankit.com. In case the cancelled cheque leaf does not bear your name, please attach a copy of the bank passbook statement, duly self-attested.

In accordance with the provisions of the Income Tax Act, 1961 ('the Act') as amended from time to time, dividend declared and paid by a company is taxable in the hands of shareholders and the Company is required to deduct tax at source (TDS) from dividend paid to the shareholders at the applicable rates. We shall, therefore, be required to deduct tax at source at the time of making the payment of the said Dividend. A brief communique summarizing the applicable TDS provisions, as per the Income Tax Act, 1961, for resident and nonresident shareholder categories together with documentation requirements from members in this regard can be viewed at web link: https://www.vardhman.com/Document/Report/Investor%20Help/Oth er/Vardhman%20Textiles%20Ltd/Guidelines_for_applicability_of_TDS on_dividend_payout_for_FY_23-24.pdf

> For Vardhman Textiles Limited Sanjay Gupta **Company Secretary**



The Members of the Company are requested to refer the below points

for registering mandate for receiving dividend:

Place: Ludhiana Date: 04.09.2023

Place: Ludhiana

Date: 04.09.2023

Sonam Taneja **Company Secretary**



VARDHMAN HOLDINGS LIMITED Registered Office: Chandigarh Road, Ludhiana - 141 010

(Punjab), India. Phones: 0161-2228943-48, Fax: 0161-2601048 PAN: AABCV8088P; CIN: L17111PB1962PLC002463

E-mail: secretarial.lud@vardhman.com; Website: www.vardhman.con **NOTICE OF BOOK CLOSURE**

Notice is hereby given pursuant to Section 91 of the Companies Act, 2013 and Regulation 42 of the SEBI (Listing Obligations and Disclosure Requirements) Regulations, 2015 that the Register of Members and the Share Transfer Books of the Company will remain closed from Saturday, 16th September, 2023 to Saturday, 30th September, 2023 (both davs inclusive) for the purpose of AGM and payment of dividend or the financial year 2022-23, if declared by the Members at the AGM.

The Members of the Company are requested to refer the below points for registering mandate for receiving dividend:

a) Members holding shares in dematerialized mode are requested to register/ update their Bank Account details with the relevant Depository Participant.

b) Members holding shares in physical mode are requested to egister/update their Bank Account details by submitting duly filled and signed copy of Form ISR-1 along with a cancelled cheque leaf with your name and bank account details and a copy of your self- attested PAN card, with RTA at rta@alankit.com. In case the cancelled cheque eaf does not bear your name, please attach a copy of the bank passbook statement, duly self-attested.

n accordance with the provisions of the Income Tax Act, 1961 ('the Act') as amended from time to time, dividend declared and paid by a company is taxable in the hands of shareholders and the Company is equired to deduct tax at source (TDS) from dividend paid to the shareholders at the applicable rates. We shall, therefore, be required to deduct tax at source at the time of making the payment of the said Dividend. A brief communique summarizing the applicable TDS provisions, as per the Income Tax Act, 1961, for resident and nonresident shareholder categories together with documentation equirements from members in this regard can be viewed at web link: nttps://www.vardhman.com/Document/Report/Investor%20Help/Oth er/Vardhman%20Holdings%20Ltd/Guidelines_for_applicability_of_T DS_on_dividend_payout_for_FY_23-24.pdf

> For Vardhman Holdings Limited Swati Mangla **Company Secretary**

Opinion, **Insight Out**

Opinion, **Monday to Saturday**

To book your copy, sms reachbs to 57575 or email order@bsmail.in

Business Standard Insight Out

ਸਨਮੁੱਖ ਖੇਤਰੀ ਡਾਇਰੈਕਟਰ ਕਾਰਪੋਰੇਟ ਮਾਮਲੇ ਮੰਤਰਾਲਾ, ਉੱਤਰੀ ਖੇਤਰ, ਦਿੱਲੀ ਕੰਪਨੀਜ਼ ਐਕਟ, 2013, ਕੰਪਨੀਜ਼ ਐਕਟ, 2013 ਦੇ ਸੈਕਸ਼ਨ 14 ਅਤੇ ਕੰਪਨੀਜ਼ (ਇਨਕਾਰਪੋਰੇਸ਼ਨ) ਰੂਲਜ਼, 2014 ਦੇ ਰੂਲ 41 ਦੇ ਸਬੰਧ ਵਿੱਚ

ਅਤੇ ਕੇ ਕੇ ਕੋ'ਟੀਨੈ'ਟਲ ਟਰੇਡ ਲਿਮਟਿਡ (ਸੀਆਈਐਨ: U6712OPB1999PLC022221) (ਸਲਾਦਲਨ : 06/120PB1999PLC022221) ਜਿਸ ਦਾ ਰਜਿਸਟਰਡ ਦਫ਼ਤਰ ਮਕਾਨ ਯੂਆਈਡੀ ਜ਼ੈੱਡ– 620911, ਗੁਰੂ ਨਾਨਕ ਪੂਰਾ ਬਠਿੰਡਾ ਗੋਨੀਆਨਾ ਰੋਡ, ਨੇੜੇ ਟਾਂਸਪੋਰਟ ਨਗਰ ਬਨਿੰਡਾ 151001 ਦੇ ਸਬੰਧ ਵਿੱਚ।

.....।ਖ਼ਨਕਾਰ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕੈਪਨ ਸ਼ੇਂਦਰੀ ਸਰਕਾਰ ਨੂੰ ਕੰਪਨੀਜ਼ ਐਕਟ, 2013 ਦੇ ਸੈਕਸ਼ਨ 14 ਜਿਸ ਨੂੰ ਉਪਰੋਕਤ ਨਿਯੂਮਾਂ ਨਾਲ ਪੜਿਆ ਜਾਵੇ ਤਹਿਤ ਮਿਤੀ 02 ਸਤੰਬਰ ਤੂਬਰਰਤ ਨਿਆਂ। ਨਾਲ ਖੜਿਆ ਜਾਂਦ ਤਹਿਤ ਸਿਤਾਹਿਟ ਸੰਤਥਰ 123 ਨੂੰ ਹੋਈ ਐਕਸਟਰਾ ਆਰਡਨਰੀ ਜਨਰਲ ਮੀਟਿੰਗ ਵਿਖੇ ਪਾਸ ਤਾਂ ਗਏ ਖਾਸ ਮੜੇ ਰਾਹੀਂ ਪ੍ਰਾਇਵੇਟ ਲਿਮਟਿਡ ਕੈਪਨੀ ਵਿਖੇ ਤਬਦੀਲ ਕਰਨ ਲਈ ਤਜ਼ਵੀਜ਼ ਕਰਨਾ ਚਾਹੁੰਦੀ ਹੈ ਤਾਂ ਜੋ ਕੈਪਨੀ

ਤਬਦੀਰ ਕਰਨ ਕਰਾ ਤਬਦੀਤ ਕਰਨ ਹੈ ਤੁਹਾਰਿਤ ਹੈ ਜਾਂਜ਼ਿਲ ਅਜਿਹੇ ਤਬਾਦਲੇ ਨੂੰ ਲਾਗੂ ਕਰ ਸਕੇ। ਕੋਈ ਵਿਅਕਤੀ ਜਿਸ ਦੇ ਹਿੱਤਾਂ ਨੂੰ ਕੈਪਨੀ ਦੁਆਰਾ ਇਸ ਤਜ਼ਵੀਜ਼ ਵਜੋਂ ਫਰਕ ਪੈਂਦਾ ਹੈ ਤਾਂ ਉਹ ਰਜਿਸ਼ਟਰਡ ਡਾਕ ਰਾਹੀਂ ਮਾਪਣਾ ਇਤਰਾਜ ਸਮੇਤ ਆਪਣੇ ਇਤਰਾਜ ਦਾ ਆਧਾਰ ਦਰਸ਼ਾਉਂਦੇ ਐਫੀਡੈਫਿਡ ਦੇ ਨਾਲ ਖੇਤਰੀ ਡਾਇਰੈਕਟਰ, ਉੱਤਰੀ ਖੇਤਰ, ਕਾਰਪੋਰੇ ਮਲੇ ਮੈਤਰਾਲਾ, ਬੀ−2 ਵਿੰਗ, ਦੂਜੀ ਮੈਜ਼ਿਲ, ਪਰਿਆਵਰਣ ਭਵਨ ਸੀਜੀਓ ਕੰਪਲੈਕਸ, ਨਵੀਂ ਦਿੱਲੀ–110003, ਵ੍ਵਿਖੇ ਇਸ ਨੋਟਿਸ ਦੇ ਪਕਾਸ਼ਨ ਦੇ 14 ਦਿਨਾਂ ਦੇ ਅੰਦਰ ਭੇਜ ਸਕਦਾ ਹੈ ਅਤੇ ਆਪਣ<mark>ੀ</mark> ਰਜ਼ੀ ਦੀ ਇਕ ਕਾਪੀ ਬ੍ਰਿਨੈਕਾਰ ਕੈਪਨੀ ਦੇ ਹੇਠ ਦਰਸਾਏ ਰਜਿਸਟਰਡ ਦਫ਼ਤਰ ਨੂੰ ਭੇਜੀ ਜਾਵੇ

ਮਕਾਨ ਯੁਆਈਡੀ ਜੈੱਡ-620911. ਗੁਰੂ ਨਾਨਕ ਪੂਰਾ ਬਠਿੰਡਾ ਗੋਨੀਆਨਾ ਚੋਡ ਨੇੜੇ ਟ੍ਰਾਂਸਪੋਰਟ ਨਰ ਕੇ ਕੇ ਕੋਂਟੀਨੈੱਟਲ ਟਰੇਡ ਲਿਮਟਿਡ

ਕੇਵਲ ਕ੍ਰਿਸ਼ਨ ਜਿੰਦਰ ਸਥਾਲ : ਨਵੀਂ ਦਿੱਲੀ ਡੀਆਈਐਨ: 0031360: ਪਤਾ : ਕੋਠੀ ਨੇ: 5, ਗਲੀ ਨੇ: 83 ਪੰਜਾਬੀ ਬਾਗ, ਨਵੀਂ ਦਿੱਲੀ 110026

ਪਬਲਿਕ ਨੋਟਿਸ ਸਨਮੁੱਖ ਸ਼ੀ ਰਾਜੀਵ ਤਿਵਾੜੀ, ਅਸਿਸਟੈਂਟ

ਅਸਟੇਟ ਆਫਿਸਰ, ਯੂ. ਟੀ., ਚੰਡੀਗੜ੍ਹ 🚪 ਵਿਸ਼ਾ : ਵਪਾਰਕ ਬੁਥ ਨੰ: 486. ਸੈਕਟਰ 48-ਸੀ. ਜੰਡੀਗ= ਐਮਐਮਕੇਟੀ 486/48) ਦੇ 100 ਫੀਸਦੀ ਹਿੱਸੇ ਦੇ ਲੀਜ਼ ਹੋਲਡ ਹੱਕ ਸਵ. ਸ਼੍ਰੀ ਗੁਰਪਾਲ ਸਿੰਘ ਦੀ ਬਿਨ੍ਹਾਂ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਚ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼ੀ ਗਰਪਾਲ ਸਿੰਘ ਵਪਾਰਕ ਬੂਬ ਨੂੰ: 486, ਸੈਕਟਰ 48-ਸੀ, ਚੰਡੀਗੜ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਚੈਨਪੀਤ ਸਿੰਘ ਮਾਨ ਟ ਦਸਿਆ ਹੈ ਕਿ ਸ੍ਰੀ ਗੁਰਪਾਲ ਸਿੰਘ ਦੀ ਮੌਤ ਮਿਤੀ 29/09/201 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦੁਸਿਆ ਹੈ ਕਿ ਮ੍ਰਿਤਕ ਮਾਲਕ/ਲੀਜ਼ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : ਲੜੀ ਨੰ: ਕਾਨੂੰਨੀ ਵਾਰਸਾਂ ਦੇ ਨਾਂ

ਮਨਜੀਤ ਕੌਰ ਪਤਨੀ (ਮਿਤਕ) ਚੰਨਪ੍ਰੀਤ ਸਿੰਘ ਮਾਨ ਹਰਜਾਪ ਕੌਰ ਪੱਤਰੀ

ਅਮਨਦੀਪ ਕੌਰ ਪੁੱਤਰੀ ਹੁਣ, ਚੈਨਪ੍ਰੀਤ ਸਿੰਘ ਮਾਨ ਨੇ ਸਵ. ਸੀ ਗਰਪਾਲ ਸਿੰਘ ਦੰ ਮਲਕੀਅਤ ਵਪਾਰਕ ਬੁਥ ਨੰ: 486, ਸੈਕਟਰ 48-ਸੀ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਲੀਜ਼ ਹੱਕ ਬਿਨ੍ਹਾਂ ਰਜਿਸਟਰਡ ਵਸੀਅਤ ਮਿਤੀ : 07 07 2011 ਦੇ ਆਧਾਰ 'ਤੇ ਆਪਣੇ ਨਾਂ ਤਬਦੀਆ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ ਚੰਡੀਗੜ ਨੂੰ ਫੌਰਨ ਸਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਵ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਨ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦੂ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵ ਨੂੰ ਮੰਨਿਆ ਨਹੀਂ ਜਾਵੇਗਾ।

ਸੀ ਰਾਜੀਵ ਤਿਵਾੜੀ ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ।

ਇਸ਼ਤਿਹਾਰਾਂ ਸਬੰਧੀ ਜ਼ਰੂਰੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ ਛਪੇ ਇਸ਼ਤਿਹਾਰ (ਡਿਸਪਲੇ /ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

PUBLIC NOTICE

It is for the information to General Public that Sh Rajinder Nath Mahajan s/o Sh. Tarlok Nath Mahajan, Sh. Dipin Mahajan s/o Sh. Rajinder Nath Mahajan and Smt. Anita Mahajan w/o Sh. Rajinde Nath Mahaian rs/g 33-B. Backside Aggar Naga Raghunath Enclave, Ludhiana are the owners o property measuring 46K-18M, situated at Village Hiran, Near Hara Filling Station, Hiran Machhiwara Link Road, Ludhiana

That original previous sale deed bearing wasik: no. 618 dated 18/07/2018 in the name of company Lajjya Steel Limited has been lost from the present owner. Despite best efforts, the same could not be traced out. A Lost Information Repor No. 381398/2023 dated 02/09/2023 has bee odged with P.S. Sarabh Nagar, Ludhiana by Sh Dinin Mahajan

The previous owner/s has not created any charge, ien, mortgage, <mark>gift, exchange etc. in</mark> favour of an person, bank, company, firm, financial institution etc. on the above mentioned property by deposit of said lost sale deed.

Now the present owners intends to create equitable mortgage on property by deposit of their original title deeds, without depositing original lost anybody has any right, title, interest or objection to same by virtue of lost sale deed, he/she may contact Sh. Raju Chopra, Advocate, (acting or behalf of Axis Bank Ltd., Chamber No.368, 3rd Floor, Judicial Complex, Ludhiana, (email rajuchopraadvocate@gmail.com) within 7 days rom the date of this publication, failing which no objections will be entertained subsequently. Dated: 04/09/2023

ਪਬਲਿਕ ਨੋਟਿਸ

ਆਮ ਜਨ ਸਧਾਰਨ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਾਇਦਾਦ ਜਿਸ 'ਚ ਸ਼ਾਮਲ ਜ ਸਥਿਤੀ ਐਮਸੀ #ਬੀ-11-124 (ਪੂਰਾਣਾ) ਐਮਸੀ #ਬੀ-12-86 (ਨਵਾਂ) ਤਰਫ਼ ਸੈਦਾਂ ਸ਼ਾਹਪਰ ਰੋਡ ਲਧਿਆਣਾ ਸਬੰਧੀ ਸ਼ੀ ਵਜ਼ੀਰ ਸਿੰਘ ਪੁੱਤਰ ਸ਼ੀ ਥਾਨ (ਵੈਂਡਰ) ਅਤੇ ਸ਼੍ਰੀ ਜਗਮੋਹਨ ਸਿੰਘ ਪੁੱਤਰ ਸ਼੍ਰੀ ਭੂਪਿੰਦਰ ਸਿੰਘ ਅਤੇ ਸ਼੍ਰੀ ਜਤਿੰਦਰ ਪਾਲ ਸਿੰਘ ਪੁੱਤਰ ਸ਼੍ਰੀ ਪੀਤਮ ਸਿੰਘ (ਵੈਂਡੀ) ਦਰਮਿਆਨ ਸਬ ਰਜਿਸਟਰਾਰ ਲਧਿਆਣਾ ਈਸਟ ਦੇ ਦਫ਼ਤਰ ਤਹਿਰੀਰ ਅਤੇ ਰਜਿਸਟਰਡ ਅਸਲ ਤੋਹਵਾ ਡੀਡ ਵਸੀਕਾ ਨੰ: 5895 ਮਿਤੀ : 20.01.1973 ਗੁਆਚ ਗਈ ਹੈ। ਅਸਲ ਤੋਹਫ਼ਾ ਡੀਡ ਵਸੀਕ ਨੰ: 5895 ਮਿਤੀ: 20.01.1973 ਦੇ ਗੁਆਚਰ ਸਬੰਧੀ ਐਫਆਈਆਰ/ਡੀਡੀਆਰ/ਐਲਆਈਆ ਨੈ: 366854/2023 ਮਿਤੀ: 25.7.202: ਪੁਲਿਸ ਸਟੇਸ਼ਨ ਪੀਐਸਓਸੀ ਡਵੀਜ਼ਨ ਨੰ: 2 ਲੁਧਿਆਣਾ ਸਿਟੀ ਵਿਖੇ ਰਜਿਸਟਰਡ ਕਰਵਾ ਦਿੱਤੀ ਗਈ ਹੈ। ਹੁਣ, ਮੈਸ. ਆਰਕੇਐਸ ਬਿਲਡਰ, ਮੌਜੂਦ ਮਾਲਕ ਜੋ ਉਪਰੋਕਤ ਜਾਇਦਾਦ ਦੇ ਪੈਜ ਵਿਕਰੰ ਡੀਡ ਵਸੀਕਾ ਨੰ: 2018-19/106/1/12966 ਮਿਤੀ: 25.2.2019, ਵਸੀਕਾ ਨੰ: 3152 ਮਿਤੀ

4.5.2018, ਵਸੀਕਾ ਨੰ: 2018-19/106 463 ਮਿਤੀ : 5.7.2018, ਵਸੀਕਾ ਨੰ: 2018 19/106/145 ਮਿਤੀ: 27.6.2018, ਵਸੀਕ ਨੰ: 22742 ਮਿਤੀ : 27.3.2018 ਜੋ ਸਬ ਰਜਿਸਟਰਾਰ ਲੁਧਿਆਣਾ ਈਸਟ ਦੇ ਦਫ਼ਤਰ ਰਜਿਸਟਰਡ ਹਨ ਰਾਹੀਂ ਮਾਲਕ ਬਣ ਗਏ ਹਨ, ਹੁਣ ਦੱਸੀ ਜਾਇਦਾਦ ਨੂੰ ਪੰਜਾਬ ਨੈਸ਼ਨਲ ਬੈੰਕ ਐਮਸੀਸੀ, ਚੰਡੀਗੜ੍ਹ ਵਿਖੇ ਗਿਰਵੀ ਰੱਖਣਾ ਚਾਹੁੰਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਭਵਿੱਖ ਵਿੱਚ ਅਸਲ ਤੋਹਫ਼ਾ ਡੀਡ ਵਸੀਕਾ ਨੰ: 5895 ਮਿਤੀ 20.01.1973 ਪ੍ਰਾਪਤ ਹੁੰਦਾ ਹੈ ਤਾਂ ਪੰਜਾਬ ਨੈਸ਼ਨਲ ਬੈਂਕ, ਐਮਸੀਸੀ, ਚੰਡੀਗੜ੍ਹ ਦੇ ਹਵਾਲੇ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਦੁਆਰ ਦਰਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਅਪਰਾਧਿਕ ਕਾਰਵਾਈ ਦਾ ਅਧਿਕਾਰਤ ਹੋਵੇਗਾ।

ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦ ਜਾਇਦਾਦ ਦੇ ਹੱਕ. ਟਾਈਟਲ ਜਾਂ ਦਿਲਚਸਪੰ ਸਬੰਧੀ ਕੋਈ ਇਤਰਾਜ ਹੈ ਤਾਂ ਨਿਮਨਹਸਤਾਖਰੀ ਨੂੰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 7 ਦਿਨ ਦੇ ਅੰਦਰ ਇਸ ਦੀ ਜਾਣਕਾਰੀ ਦੇ ਸਕਦਾ ਹੈ। ਚੀਫ਼ ਮੈਨੇਜ਼ਰ

ਪੰਜਾਬ ਨੈਸਨਲ ਬੈਂਕ ਮਿੱਡ ਕਾਰਪੋਰੇਟ ਸੈਂਟਰ ਸੈਕਟਰ 17-ਬੀ ਚੰਡੀਗੜ੍ਹ, ਸੰਪਰਕ ਨੰ: 0172-2784221 ਈਮੇਲ : clpc6039@pnb.co.in

ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 1 ਨਾਮਜ਼ਦ

ਰਵਿੰਦਰ ਸਿੰਘ ਢੀਂਡਸਾ

टेम मेहळ DESH SEWAK

ਸੀ ਫ਼ਤਹਿਗੜ੍ਹ ਸਾਹਿਬ/4 ਸਤੰਬਰ : ਇੱਕ 17 ਸਾਲਾ ਲੜਕੀ ਵੱਲੋਂ ਰਿਸ਼ਤੇਦਾਰੀ 'ਚੋਂ ਉਸਦੇ ਭਰਾ ਲਗਦੇ ਲੜਕੇ 'ਤੇ ਡਰਾ–ਧਮਕਾ ਕੇ ਕਰੀਬ ਦੋਂ ਸਾਲਾਂ ਤੱਕ ਉਸ ਨਾਲ ਬਲਾਤਕਾਰ ਕਰਨ ਦੇ ਲਗਾਏ ਗਏ ਦੋਸ਼ਾਂ ਦੇ ਮੱਦੇਨਜ਼ਰ ਅਮਲੋਹ ਪੁਲਿਸ ਵੱਲੋਂ ਉਕਤ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪੁਲਿਸ ਦੇ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਇੱਕ 17 ਸਾਲਾ ਲੜਕੀ ਨੇ ਦੱਸਿਆ ਕਿ ਰਿਸ਼ਤੇਦਾਰੀ 'ਚੋਂ ਉਸਦੀ ਮਾਸੀ ਦਾ ਲੜਕਾ ਲਗਦਾ ਸੰਦੀਪ ਕਮਾਰ ਬੀਤੇ ਕਰੀਬ ਦੋ ਸਾਲਾਂ ਤੋਂ ਉਸਨੂੰ ਤੰਗ ਪੇਸ਼ਾਨ ਕਰ ਰਿਹਾ ਸੀ ਜੋ ਕਿ ਉਸਨੂੰ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਘਰ ਲੈ ਆਉਂਦਾ ਸੀ ਤੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜੇਕਰ ਉਹ ਸੰਦੀਪ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ ਤਾਂ ਉਹ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।ਸੰਦੀਪ ਕੁਮਾਰ ਵਿਰੁੱਧ ਥਾਣਾ ਅਮਲੋਹ ਵਿਖੇ ਅ/ਧ 376,506 ਆਈ.ਪੀ.ਸੀ. ਅਤੇ ਪੋਸਕੋ ਐਕਟ ਦੀ ਧਾਰਾ 6 ਤਹਿਤ ਮੁਕੱਦਮਾ ਦਰਜ ਕਰਵਾਉਣ ਉਪਰੰਤ ਮਹਿਲਾ ਥਾਣੇਦਾਰ ਰਮਨਦੀਪ ਕੌਰ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Vardhmān

ਵਰਧਮਾਨ ਟੋਕਸਟਾਈਲ ਲਿਮਿਟਡ

ਰਜਿਸਟਰਡ ਦਫਤਰ: ਵਰਧਮਾਨ ਪ੍ਰੀਮਿਸਿਸ ਚੰਡੀਗੜ੍ਹ ਰੋਡ, ਲੁਧਿਆਣਾ 141010 (ਪੈਜਾਬ),ਭਾਰਤ ਫੋਨ ਨੰ . 0161-2228943-48, ਫੈਕਸ : 0161-2601048

PAN:AABCM4692E; CIN:L17111PB1973PLC003345

E-mail: secretarial.lud@vardhman.com: Website:www.vardhman.com

ਬੁਕ ਕਲੋਜਰ ਦਾ ਨੋਟਿਸ

ਕੰਪਨੀਜ਼ ਐਕਟ 2013 ਦੇ ਸੈਕਸ਼ਨ 91 ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨਸ ਐਂਡ ਡਿਸਕਲੋਜ਼ਰ ਰਿਕਵਾਇਰਮੈਂਟਸ) ਰੈਗੁਲੇਸ਼ਨਸ, 2015 ਦੇ ਰੈਗੁਲੇਸ਼ਨ 42 ਦੀ ਪਾਲਣਾ ਕਰਦੇ ਹੋਏ ਮੈਂਬਰਾਂ ਦੇ ਰਜਿਸਟਰ ਅਤੇ ਕੰਪਨੀ ਦੀ ਸ਼ੇਅਰਟ੍ਰਾਂਸਫਰ ਬੁੱਕ ਸ਼ਨੀਵਾਰ 16 ਸਤੰਬਰ 2023 ਤੋਂ ਸ਼ਨੀਵਾਰ 30 ਸਤੰਬਰ 2023 (ਦੋਵੇਂ ਮਿਤੀਆਂ ਸ਼ਾਮਲ) ਤੱਕ ਏਜੀਐਮ ਅਤੇ ਵਿੱਤੀ ਸਾਲ 2022-23 ਦੇ ਲਾਭਅੰਸ਼ ਦੀ ਅਦਾਇਗੀ, ਜੇਕਰ ਏਜੀਐਮ ਵਿਖੇ ਮੈਂਬਰਾਂ ਦੁਆਰਾ ਐਲਾਨੇ ਜਾਂਦੇ ਹਨ, ਲਈ ਬੰਦ ਰਹਿਣਗੇ। ਕੰਪਨੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਲਾਭਅੰਸ਼ ਪ੍ਰਾਪਤ ਕਰਨ ਲਈ ਮੈਂਡੇਟ ਰਜਿਸਟਰ ਲਈ ਹੇਠ ਦਰਸ਼ਾਏ ਪੁਆਇੰਟ ਦਾ ਹਵਾਲਾ ਲੈਣ।

ਉ. ਮੈਂਬਰ ਜਿਨ੍ਹਾਂ ਕੋਲ ਡੀਮੈਟਰਲਾਈਜ਼ਡ ਰੂਪ ਵਿੱਚ ਸ਼ੇਅਰ ਹਨ ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਦੇ ਵੇਰਵੇ ਸਬੈਧਿਤ ਡਿਪੋਜ਼ਟਰੀ ਭਾਗੀਦਾਰ ਕੋਲ ਰਜਿਸਟਰ/ਅਪਡੇਟ ਕਰਵਾਉਣ।

ਅ. ਮੈਂਬਰ ਜਿਨ੍ਹਾਂ ਕੋਲ ਭੌਤਿਕ ਰੂਪ ਵਿੱਚ ਸ਼ੇਅਰ ਹਨ ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਦੇ ਵੇਰਵੇ ਰਜਿਸਟਰ / ਅਪੱਡੇਟ ਕਰਵਾਉਣ ਲਈ ਫਾਰਮ ਆਈਐਸਆਰ−1 ਪੂਰੀ ਤਰ੍ਹਾਂ ਭਰ ਕੇ ਹਸਤਾਖਰ ਕਰਕੇ ਕੈਂਸਲਡ ਚੈਕ.ਆਪਣਾਂ ਨਾਂ.ਬੈਂਕ ਖਾਤੇ ਦੇ ਵੇਰਵੇ ਅਤੇ ਆਪ ਤਸ਼ਦੀਕ ਪੈਨਕਾਰਡ ਦੀ ਕਾਪੀ ਆਰਟੀਏ ਨਾਲ ਨਾਲ ਈਮੇਲ rta@alankit.com 'ਤੇ ਜਮ੍ਹਾ ਕਰਵਾਉਣ ।ਜੇਕਰ ਕੈਂਸਲਡ ਚੈਕ 'ਤੇ ਤੁਹਾਡਾ ਨਾਮ ਨਹੀਂ ਲਿਖਿਆ ਹੈ ਤਾਂ ਬੈਂਕ ਦੀ ਪਾਸਬੁੱਕ ਸਟੇਟਮੈਂਟ ਆਪ ਤਸ਼ਦੀਕ ਕਰਕੇ ਨੱਥੀ ਕੀਤੀ ਜਾਵੇ। ਇਨਕਮ ਟੈਕਸ ਐਕਟ 1961 (ਐਕਟ) ਦੀਆਂ ਤਜਵੀਜ਼ਾਂ ਜੋ ਸਮੇਂ ਸਮੇਂ 'ਤੇ ਸੋਧੇ ਗਏ ਮਤਾਬਿਕ ਕੰਪਨੀ ਦੁਆਰਾ ਐਲਾਨੇ ਅਤੇ ਭੂਗਤਾਨ ਕੀਤੇ ਲਾਭਅੰਸ਼ ਸ਼ੇਅਰਧਾਰਕਾਂ ਲਈ ਟੈਕਸਯੋਗ ਹਨ ਅਤੇ ਕੈਪਨੀ ਦੁਆਰਾ ਸ਼ੇਅਰਧਾਰਕ ਨੂੰ ਅਦਾ ਕੀਤੇ ਲਾਭਐਂਸ਼ 'ਤੇ ਲਾਗੂ ਦਰਾਂ 'ਤੇ ਟੈਕਸ ਦੀ ਕਟੌਤੀ ਲੋੜੀਂਦੀ ਹੈ। ਸੋ ਸਾਨੂੰ ਦੱਸੇ ਲਾਭਐਂਸ਼ ਦੀ ਅਦਾਇਗੀ ਸਮੇਂ ਟੈਕਸ ਕਟੌਤੀ ਕਰਨੀ ਹੋਵੇਗੀ ਸਥਾਈ ਅਤੇ ਗ਼ੈਰ ਸਥਾਈ ਸ਼ੇਅਰਧਾਰਕਾਂ ਲਈ ਇਨਕਮ ਟੈਕਸ ਐਕਟ 1961 ਤਹਿਤ ਲਾਗੂ ਟੀਡੀਐਸ ਪ੍ਰਾਵਧਾਨਾਂ ਸਬੰਧੀ ਸੰਖੇਪ ਵਾਰਤਾ ਸਮੇਤ ਇਸ ਸਬੰਧ ਵਿੱਚ ਮੈਂਬਰਾਂ ਦੁਆਰਾ ਲੋੜੀਂਦੇ ਦਸਤਾਵੇਜ ਵੈਬਲਿੰਕ : https://www.vardhman.com/Document/Report/ Investor%20Help/Other/Vardhman%20Textiles%20Ltd/ Guidelines_for_applicability_of_TDS_on_dividend_payout_for_FY_23-24.pdf 'ਤੇ ਵੇਖੇ ਜਾ ਸਕਦੇ ਹਨ।

> ਲਈ ਵਰਧਮਾਨ ਟੈਕਸਟਾਈਲ ਲਿਮਟਿਡ ਸਹੀ/

ਸਥਾਨ: ਲੁਧਿਆਣਾ ਸੰਜੇ ਗੁਪਤ ਮਿਤੀ: 04.09.2023 ਕੰਪਨੀ ਸਕੱਤਰ

ਸਪੋਰਟਕਿੰਗ ਇੰਡੀਆ ਲਿਮਟਿਡ

ਸੀਆਈਐਨ: L17122PB1989PLC053162 ਰਜਿ. ਦਫ਼ਤਰ: ਪਿੰਡ ਕਨੇਚ, ਨੇੜੇ ਸਾਹਨੇਵਾਲ, ਜੀ.ਟੀ. ਰੋਡ, ਲੁਧਿਆਣਾ-141120, ਫੋਨ: 0161-2845456,

ਵੈੱਬਸਾਈਟ: www.sportking.co.in, ਈਮੇਲ: cs@sportking.co.in 34ਵੇਂ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਦੀ ਸਾਲਾਨਾ ਰਿਪੋਰਟ ਦੀ ਸੋਧ

ਇਹ ਮਿਤੀ : 21 ਅਗਸਤ 2023 ਨੂੰ ਸਪੋਰਟਕਿੰਗ ਇੰਡੀਆ ਲਿਮਟਿਡ (ਕੰਪਨੀ) ਦੇ 34ਵੇਂ ਸਾਲਾਨਾ ਜਨਰਲ ਮੀਟਿੰਗ ਜੋ ਮਿਤੀ : 16 ਸਤੰਬਰ, 2023 ਨੂੰ ਸਵੇਰੇ 10:30 ਵਜੇ ਕੰਪਨੀ ਦੇ ਰਜਿਸਟਰਡ ਦਫ਼ਤਰ ਪਿੰਡ ਕਨੇਚ, ਨੇੜੇ ਸਾਹਨੇਵਾਲ, ਜੀ.ਟੀ. ਰੋਡ ਲਧਿਆਣਾ 141120 ਵਿਖੇ ਮਿਥੀ ਗਈ ਸੀ ਦੀ ਜਾਣਕਾਰੀ ਸਬੰਧੀ ਨੌਟਿਸ ਦੇ ਸਬੰਧ ਵਿੱਚ ਹੈ। ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਸਾਲਾਨਾ ਰਿਪੋਰਟ ਵਿਖੇ ਅਣਜਾਣੇ ਵਿੱਚ ਹੋਈ ਗਲਤੀ ਵੇਖੀ ਗਈ ਹੈ। ਕਿਰਪਾ ਨੌਟ ਕਰੋ ਕਿ ਵਿੱਤੀ ਸਾਲ 2022 23 ਦੀ ਸਾਲਾਨਾ ਰਿਪੋਰਟ ਵਿਖੇ ਹੇਠ ਦਰਸ਼ਾਈ ਤਬਦੀਲੀਆਂ ਕੀਤੀਆਂ ਗਈਆਂ ਹਨ

1. ਪਿਛਲੇ ਵਰਜਨ ਦੇ ਸਫ਼ਾ ਨੰ: 115 'ਤੇ ਟਰਮ ਲੋਨ ਦੀ ਮੁੜ ਅਦਾਇਗੀ ਦੀਆਂ ਸ਼ਰਤਾਂ ਨੂੰ ਸ਼ਾਮਲ ਕਰਨਾ।

2. ਪਿਛਲੇ ਵਰਜਨ ਦੇ ਸਫ਼ਾ ਨੰ: 108 'ਤੇ ਨੌਟ ਨੰ: 11 (ਹੋਰ ਸੁਨਿਤੀ) ਨੂੰ ਹਟਾਉਣਾ ਕੰਪਨੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਹ ਗਲਤੀਆਂ ਤਰਲਤਾਤਮਿੱਕ ਨਹੀਂ ਹਨ ਅਤੇ ਇਸ ਨਾਲ ਕਿਸੇ ਵੀ ਤਰੀਕੇ ਨਾਲ ਵਿੱਤੀ ਸਟੇਟਮੈਂਟ 'ਤੇ ਅਸਰ ਨਹੀਂ ਪੈਂਦਾ ਹੈ। ਇਹ ਸੋਧ ਕੰਪਨੀ ਦੀ ਵੈਬਸਾਈਟ www.sportking.co.in 'ਤੇ ਉਪਲੱਬਧ ਹੈ ਅਤੇ ਸਟਾਕ ਐਕਸਚੈਂਜ ਜਿਥੇ ਕੰਪਨੀ ਦੇ ਸ਼ੇਅਰ ਸੂਚੀਬੱਧ ਹਨ ਨੂੰ ਵੀ ਭੇਜ ਦਿੱਤੀ ਗਈ ਹੈ। ਕੀਤੀ ਗਈ ਸੋਧ ਨੂੰ ਛੱਡ ਕੇ ਜਾਂ ਇਸ ਸੋਧ ਦੇ ਪੂਰਕ ਤੋਂ ਇਲਾਵਾ ਸਾਲਾਨਾ ਰਿਪੋਰਟ ਦੀ ਹੋਰ ਸਾਰੀ ਸਮੱਗਰੀ ਉਹ ਹੀ ਹੈ ਅਤੇ ਇਸ 'ਚ ਕੋਈ ਬਦਲਾਅ ਨਹੀਂ ਹੈ।

ਲਈ ਸਪੋਰਟਕਿੰਗ ਇੰਡੀਆ ਲਿਮਟਿਡ

ਸਹੀ/ ਲਵਲੇਸ਼ ਵਰਮਾ

ਮਿਤੀ : 4 9 2023 ਸਥਾਨ : ਲੁਧਿਆਣਾ ਏਸੀਐਸ : <u>34171</u>

ਪਿਕਾਡਲੀ ਸ਼ੁਗਰ ਐਂਡ ਅਲਾਈਡ ਇੰਡਸਟੀਜ਼ ਲਿਮ.

ਸੀਆਈਐਨ: L15424PB1993PLC013137, ਰਜਿ. ਦਫ਼ਤਰ: ਜਾਖਲ ਰੋਡ, ਪਾਤੜਾ, ਜ਼ਿਲ੍ਹਾ: ਪਟਿਆਲਾ, ਪੰਜਾਬ-147001, ਫੋਨ ਨੰ. 0172-4660993

ਵੈਬਸਾਈਟ: <u>www.psailpatran.com</u> ; ਈ-ਮੇਲ: piccadilygroup34@rediffmail.com

ਸਲਾਨਾ ਜਨਰਲ ਮੀਟਿੰਗ ਦਾ ਨੋਟਿਸ, ਬੁੱਕ ਕਲੋਜਰ ਅਤੇ ਈ-ਵੋਟਿੰਗ ਦੀ ਜਾਣਕਾਰ<u>ੀ</u>

ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੀ 30ਵੀਂ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਦਿਨ ਵੀਰਵਾਰ 28 ਸਤੰਬਰ 2023 ਨੂੰ ਦੁਪਹਿਰ 12:30 ਵਜੇ ਵੀਡਿਓ ਕਾਨਫਰੈਸਿੰਗ (ਵੀਸੀ)/ਹੋਰ ਆਡੀਓ ਵੀਜ਼ੁਅਲ ਮਾਧਿਅਮ (ਓਏਵੀਐਮ) ਰਾਹੀਂ ਕੈਪਨੀਜ਼ ਐਕਟ 2013 ਦੀਆਂ ਲਾਗੂ ਤਜਵੀਜਾਂ ਅਤੇ ਇਸ ਤਹਿਤ ਬਣਣੇ ਨਿਯਮਾਂ ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੌਜਰ ਰਿਕੁਆਰਮੈਂਟ) ਰੈਗੂਲੇਸ਼ਨ 2015, ਜਿਸ ਨੂੰ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ ਜਾਰੀ ਸਰਕੁਲਰਾਂ ਸਮੇਤ ਨਵੀਤਮ ਜਨਰਲ ਸਰਕੁਲਰ ਨੈ: 11/2022 ਮਿਤੀ 28, ਦਸੰਬਰ 2022 (ਐਮਸੀਏ ਸਰਕੂਲਰ) ਅਤੇ ਸਕਿਓਰਿਟੀਜ਼ ਐਂਡ ਐਕਸਚੇਜ਼ ਬੌਰਡ ਆਫ ਇੰਡੀਆ (ਸੇਬੀ ਸਰਕਲਰਾਂ) ਨੈ: SEBI/HO/CFD/PoD-2/P/CIR/2023/4 ਨਾਲ ਪੜਿਆ ਜਾਵੇ ਦੀ ਪਾਲਣਾ ਕਰਦੇ

ਹੋਏ ਬਿਨ੍ਹਾਂ ਇੱਕ ਸਥਾਨ ਦੇ ਮੈਂਬਰਾਂ ਦੇ ਭੌਤਿਕ ਮੌਜਦਗੀ ਦੇ ਕੀਤੀ ਜਾਵੇਗੀ। ਐਮਸੀਏ ਸਰਕੂਲਰਾਂ ਅਤੇ ਸੇਬੀ ਸਰਕੂਲਰਾਂ ਤਹਿਤ ਏਜੀਐਮ ਦਾ ਨੌਟਿਸ ਅਤੇ ਵਿੱਤੀ ਸਾਲ 2022-2023 ਦੀ ਸਲਾਨਾ ਰਿਪੌਰਟ ਸਮੇਤ ਮਿਤੀ 31, ਮਾਰਚ 2023 ਨੂੰ ਖਤਮ ਹੋਏ ਵਿੱਤੀ ਸਾਲ ਦੀ ਪੜਤਾਲੀ ਵਿੱਤੀ ਸਟੇਟਮੈਂਟ (ਸਲਾਨਾ ਰਿਪੋਰਟ) ਈ–ਮੇਲ ਦੁਆਰਾ ਉਨ੍ਹਾਂ ਸਾਰੇ ਮੈੰਬਰਾਂ ਜਿਨ੍ਹਾਂ ਦੇ ਈ–ਮੇਲ ਕੈਪਨੀ/ਡਿਪੋਜਟਰੀ ਭਾਗੀਦਾਰਾਂ ਕੋਲ ਰਜਿਸਟਰਡ ਹੈ ਨੂੰ ਭੇਜ ਦਿੱਤੇ ਗਏ ਹਨ।ਮੈਂਬਰਾਂ ਨੂੰ ਏਜੀਐੱਮ ਅਤੇ ਸਲਾਨਾ ਰਿਪੋਰਟ ਦੀ ਭੌਤਿਕ ਕਾਪੀ ਭੇਜੇ

ਜਾਣ ਉੱਤੇ ਐਮਸੀਏ ਸਰਕੁਲਰਾਂ ਅਤੇ ਸੇਬੀ ਸਰਕੁਲਰਾਂ ਦੁਆਰਾ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀਜ਼ ਐਕਟ 2013 ਦੇ ਸੈਂਕਸ਼ਨ 91 ਤਹਿਤ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਮੈਂਬਰਾਂ ਦੇ ਰਜਿਸ਼ਟਰ ਅਤੇ ਕੰਪਨੀ ਦੀ ਸ਼ੇਅਰ ਟਰਾਂਸਫਰ ਬੁਕ ਮਿਤੀ 22 ਸਤੰਬਰ, 2023 ਤੋਂ ਮਿਤੀ 28 ਸਤੰਬਰ,2023

ਤੱਕ (ਦੋਵੇਂ ਮਿਤੀਆਂ ਸ਼ਾਮਲ) ਏਜੀਐਮ ਲਈ ਬੈਦ ਰਹਿਣਗੇ। ਮੈਂਬਰ ਜਿਨ੍ਹਾਂ ਕੋਲ ਕੱਟ ਆਫ਼ ਮਿਤੀ 21, ਸਤੰਬਰ 2023 ਨੂੰ ਭੌਤਿਕ ਜਾਂ ਡੀਮੈਟਰਲਾਈਜ਼ਡ ਰੂਪ ਵਿੱਚ ਸ਼ੇਅਰ ਹਨ ਉਹ ਏਜੀਐਮ ਦੇ ਨੌਟਿਸ ਵਿਖੇ ਦਰਸ਼ਾਏ ਸਧਾਰਨ ਅਤੇ ਖਾਸ ਕਾਰੋਬਾਰ ਲਈ ਨੈਸ਼ਨਲ ਸਕਿਓਰਿਟੀਜ਼ ਡਿਪੋਜਟਰੀ ਲਿਮਟਿਡ (ਐਨਐਸਡੀਐਲ) ਦੇ ਇਲੈਕਟ੍ਰੋਨਿਕ ਵੋਟਿੰਗ ਸਿਸਟਮ ਰਾਹੀਂ ਵੋਟ ਪਾ ਸਕਦੇ ਹਨ।ਸਾਰੇ

ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ: 1. ਏਜੀਐਮ ਦੇ ਨੌਟਿਸ ਵਿਖੇ ਦਰਸ਼ਾਏ ਸਧਾਰਨ ਅਤੇ ਖਾਸ ਕਾਰੋਬਾਰ ਦੀ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਵੋਟਿੰਗ ਦੁਆਰਾ ਪੜਤਾਲ ਕੀਤੀ ਜਾਵੇਗੀ।

2.ਰਿਮੋਟ ਈ-ਵੋਟਿੰਗ 25 ਸਤੰਬਰ 2023 ਸਵੇਰੇ 9:00 ਵਜੇ ਸ਼ੁਰੂ ਹੋਵੇਗੀ ਅਤੇ 27 ਸਤੰਬਰ 2023 (ਸ਼ਾਮ 5:00 ਵਜੇ) ਬੰਦ ਹੋ ਜਾਵੇਗੀ।

3. ਕੋਈ ਵਿਅਕਤੀ ਜੋ ਏਜੀਐਮ ਦਾ ਨੌਟਿਸ ਭੇਜੇ ਜਾਣ ਉਪਰੰਤ ਕੰਪਨੀ ਦੇ ਸ਼ੇਅਰ ਖਰੀਦਦਾ ਹੈ ਅਤੇ ਕੰਪਨੀ ਦਾ ਮੈਂਬਰ ਬਣ ਜਾਂਦਾ ਹੈ ਅਤੇ ਕੱਟਆਫ ਮਿਤੀ 21 ਸਤੰਬਰ 2023 ਨੂੰ ਉਸ ਕੋਲ ਕੰਪਨੀ ਦੇ ਸ਼ੇਅਰ ਹਨ ਉਹ ਈ-ਮੇਲ evoting@nsdl.co.in ਜਾਂ piccadilygroup34@rediffmail.com ਉੱਤੇ ਬੇਨਤੀ ਭੇਜ ਕੇ ਆਪਣਾ ਲਾਗਇੰਨ ਆਈਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ।ਜਦੋਂ ਕਿ ਜੇਕਰ ਇੱਕ ਵਿਅਕਤੀ ਪਹਿਲਾ ਹੀ ਈ-ਵੋਟਿੰਗ ਲਈ ਐਨਐਸਡੀਐਲ ਨਾਲ ਰਜਿਸਟਰਡ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਮੌਜਦਾ ਯਜਰ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰ ਸਕਦਾ ਹੈ।

4.ੌਮੈਂਬਰ ਨੌਟ ਕਰਨ ਕੇ∶ ਉ.ਮੈਂਬਰ ਜਿਸ ਨੇ ਏਜੀਐਮ ਤੋਂ ਪਹਿਲਾ ਰਿਮੋਟ ਈ−ਵੋਟਿੰਗ ਰਾਹੀਂ ਆਪਣਾ ਵੋਟ ਪਾ ਦਿੱਤਾ ਹੈ ਉਹ ਏਜੀਐਮ ਵਿਖੇ ਭਾਗ ਲੈ ਸਕਦਾ ਹੈ, ਪ੍ਰੰਤੂ ਉਸ ਨੂੰ ਦੁਬਾਰਾ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ।ਅ. ਇੱਕ ਵਿਅਕਤੀ ਜਿਸ ਦਾ ਨਾਮ ਕੱਟ ਆਫ਼ ਮਿਤੀ ਨੂੰ ਮੈਂਬਰਾਂ ਦੇ ਰਜਿਸਟਰ ਅਤੇ ਡਿਪੋਜਟਰੀਆਂ ਦੁਆਰਾ ਬਰਕਰਾਰ ਲਾਭਪਾਤਰੀ ਮਾਲਕ ਵਿਖੇ ਦਰਜ ਹੈ ਉਹ ਰਿਮੇਟ ਈ-ਵੋਟਿੰਗ ਜਾਂ ਏਜੀਐਮ ਵਿਖੇ ਈ-ਵੋਟਿੰਗ ਦਾ ਹੱਕਦਾਰ ਹੈ।

5. ਏਜੀਐਮ ਦਾ ਨੌਟਿਸ ਕੰਪਨੀ ਦੀ ਵੈੱਬਸਾਈਟ ਜੋ ਕਿ <u>www.psailpatran.com</u> <u>www.bseindia.com</u> ਅਤੇ <u>www.evoting.nsdl.com</u> ਤੇ ਵੀ ਉਪਲੱਬਧ ਹਨ।

ਦੇ ਡਾਊਨਲੌਂਡ ਸੈਕਸ਼ਨ ਵਿਖੇ ਉਪਲੱਬਧ ਆਮ ਤੌਰ ਤੇ ਪੁੱਛੇ ਜਾਣ ਵਾਲੇ ਪ੍ਰਸ਼ਨ (ਐਫਏਕਿਊ) ਅਤੇ ਮੈਂਬਰ ਲਈ ਈ-ਵੋਟਿੰਗ ਯੂਜਰ ਮੈਨੂੰਅਲ ਦੇਖ ਸਕਦੇ ਹਨ ਜਾਂ ਟੋਲ ਫਰੀ ਨੰਬਰ 1800-222-990 ਤੇ ਸੰਪਰਕ ਕਰ ਸਕਦੇ 7. ਮੈਂਬਰ ਜਿਨ੍ਹਾਂ ਕੋਲ ਭੌਤਿਕ ਰੂਪ ਵਿੱਚ ਸ਼ੇਅਰ ਹਨ ਜਾਂ ਜਿਨ੍ਹਾਂ ਨੇ ਆਪਣੇ ਈ-ਮੇਲ ਪਤੇ ਕੈਪਨੀ ਨਾਲ

ਰਜਿਸਟਰਡ ਨਹੀਂ ਕਰਵਾਏ ਹਨ ਉਹ ਰਿਮੋਟ ਈ-ਵੋਟਿੰਗ ਜਾਂ ਏਜੀਐਮ ਦੌਰਾਨ ਈ-ਵੋਟਿੰਗ ਰਾਹੀਂ ਵੋਟ ਪਾਉਣ ਲਈ ਨੌਟਿਸ ਅਤੇ ਸਲਾਨਾ ਰਿਪੋਰਟ ਪ੍ਰਾਪਤ ਕਰਨ ਲਈ ਕੈਪਨੀ ਦੇ ਕੈਪਨੀ ਸਕੱਤਰ ਨੂੰ piccadilygroup34@rediffmail.com ਉੱਤੇ ਸੰਪਰਕ ਕਰ ਸਕਦੇ ਹਨ।

ਉਪਰੋਕਤ ਜਾਣਕਾਰੀ ਐਮਸੀਏ ਅਤੇ ਸੇਬੀ ਸਰਕੂਲਰਾਂ ਦੀ ਪਾਲਣਾ ਕਰਦੇ ਹੋਏ ਕੰਪਨੀ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਅਤੇ ਲਾਭ ਲਈ ਹੈ। ਲਈ ਪਿਕਾਡਲੀ ਸ਼ੁਗਰ ਐਂਡ ਅਲਾਈਡ ਇੰਡਸਟ੍ਰੀਜ਼ ਲਿਮਟਿਡ

ਸਥਾਨ : ਚੰਡੀਗੜ੍ਹਾ ਮਿਤੀ: 04.09.2023

ਸਹੀ/- (ਨਵੀਨ ਪਵਾਰ ਹੋਲ ਟਾਈਮ ਡਾਇਰੈਕਟਰ ਅਤੇ ਚੇਅਰਮੈਨ ਡੀਆਈਐਨ ਨੰ: 09691282 ਪਬਲਿਕ ਨੇ ਟਿਸ ਸਨਮੁੱਖ ਸ੍ਰੀ ਸੰਧਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ,

ਯੂ.ਟੀ., ਚੰਡੀਗੜ੍ਹ ਵਿਸ਼ਾ: ਰਿਹਾਇਸ਼ੀ ਸਾਈਟ ਨੰ: 196, ਸੈਕਟਰ 20-ਏ, ਚੰਡੀਗੜ੍ਹ (ਆਰਪੀ 11905) ਦੇ 100 ਫੀਸਦੀ ਹਿੱਸੇ ਦੇ

ਮਾਲਕਾਨਾ ਹੱਕ ਸਵ. ਸ਼ੀ ਮਦਨ ਗੋਪਾਲ ਗੁਪਤਾ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ

ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼ੀ ਮਦਨ ਗੋਪਾਲ ਗੁਪਤਾ ਰਿਹਾਇਸ਼ੀ ਸਾਈਟ ਨੰ: 196, ਸੈਕਟਰ 20-ਏ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਮਨ ਗਪਤਾ ਨੇ ਦਸਿਆ ਹੈ ਕਿ ਸੀ ਮਦਨ ਗੋਪਾਲ ਗਪਤਾ ਦੀ ਮੌਤ ਮਿਤੀ 03/04/2023 ਨੂੰ ਹੋ ਚੁੱਕੀ ਹੈ ਅਤੇ ਉਸ ਨੂੰ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੌਨੀ ਵਾਰਸ ਹਨ : ਮਿਤਕ ਨਾਲ ਰਿਸ਼ਤਾ

ਮਲਕੀਅਤ ਰਿਹਾਇਸ਼ੀ ਸਾਈਟ ਨੰ: 196, ਸੈਕਟਰ 20-ਏ.

ਕਾਨੰਨੀ ਵਾਰਸਾਂ ਦੇ ਨਾਂ 1 . ਮਨੂ ਗੁਪਤਾ ਪੱਤਰ 2. ਜਯਾ ਸ਼ਰਮਾ ਪੁੱਤਰੀ 3. ਸ਼ਾਲਿਨੀ ਮਾਨਸ ਮਾਰਲ ਪੁੱਤਰੀ ਹੁਣ, ਮਨੂ ਗੁਪਤਾ ਨੇ ਸਵ. ਸ੍ਰੀ ਮਦਨ ਗੋਪਾਲ ਗੁਪਤਾ ਦੀ

ਵਰਤੋਂ ਕਰਦਾ ਹੋਏ। ਵਿਸ਼ਾ: ਇੰਡਸਟਰੀਅਲ ਪੁਲਾਟ ਨੰ. 950, ਫੇਜ-2, ਇੰਡਸਟਰੀਅਲ ਏਫੀਆ ਚੰਡੀਗੜ੍ਹ ਸ਼ਰੋਪੀ ਸਿੰਗ ਭਾਰਦਬਾਜ ਇੰਡਸਟਰੀਜ ਦੇ ਸੋਲ ਪ੍ਰੋਪਰਾਈਟਰ ਸ੍ਰੀ ਅਮਿੰਡ ਭਾਰਦਬਾਜ ਦਾ ਨਾ ਸ੍ਰੀ ਤਾਜ਼ਿੰਦਰ ਕੁਮਾਰ ਭਾਰਦਬਾਜ ਦਾ ਨਾ ਸ੍ਰੀਮਤੀ ਰੋਨੂੰ ਡਾਰਦਬਾਜ ਜਿਨ੍ਹਾ ਦੀ ਮੌਤ 24.1.2023 ਨੂੰ ਹੋਈ ਦੀ ਬਿਨ੍ਹਾ ਫੇਜਸਟਰਡ ਵਸੀਅਤ ਮਿਤੀ: 10.6.2022 ਦੇ ਆਧਾਰ 'ਤੇ ਦਰਜ ਕਰਨ ਸੰਬੰਧੀ। (ਆਈਐਨਸੀਐਲ-83) ਆਮ ਜਨ ਸਧਾਰਨ ਤੋਂ ਸਾਰੇ ਸਬੰਧੀਆਂ ਨੂੰ ਸੂਚਿਡ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਸ੍ਰਤਾਬਿਕ ਜਾਇਦਾਦ ਇੰਡਸਟਰੀਅਲ ਸੋਡ ਨੰ: 950, ਫੇਜ-2, ਇੰਡਸਟਰੀਅਲ ਦੇਗੀਆਂ ਦੇਡੀਗੜ ਮੈਂਸ ਫ਼ਾਰਦਵਾਜ ਇੰਡਸਟਰੀਅ ਲੋਗ ਪੰਚਾਈਏ ਹੈ ਕਿ ਇਸ ਦੱਡਤਰ ਦੇ ਰਿਕਾਰਡ ਮੁਤਾਹਿਕ ਜਾਇਦਾਇ ਇਡਸਟਰੀਅਨ ਸੋਡ ਨੇ 950, ਫੋਜ-2, ਇਡਸਟਰੀਅਨ ਏਰੀਆ ਦੰਡੀਗੜ੍ਹ ਜੈਮ. ਭਾਰਦਵਾਜ ਇਡਸਟਰੀਅਨ ਏਰੀਆ ਦੰਡੀਗੜ੍ਹ ਜੈਮ. ਭਾਰਦਵਾਜ ਇਡਸਟਰੀਅਨ ਲਈਆ ਦੰਡੀਗੜ੍ਹ ਜੈਮ. ਭਾਰਦਵਾਜ ਇੰਡਸਟਰੀਅਨ ਸੋਲ ਪ੍ਰੋਪਰਾਈਟਰ ਸ੍ਰੀਮਤੀ ਰੰਨ੍ਹੇ ਭਾਰਦਵਾਜ ਦੇ ਨਾ ਹੈ। ਸ੍ਰੀ ਅਮਿੰਡ ਭਾਰਦਵਾਜ ਪੁੰਡਰ ਸ੍ਰੀ ਰਾਜ਼ਿੰਦਰ ਗੁਮਾਰ ਰਾਰਦਵਾਜ ਦੇ ਜਾਣੀ ਹੈ। ਸੀ ਅਮਿੰਡ ਰਾਰਦਵਾਜ ਪੁੰਡਰ ਸ੍ਰੀਮਤੀ ਰੰਨ੍ਹੇ ਭਾਰਦਵਾਜ ਦੇ ਹੋਰ ਮੁਤਾਧਿਕ ਕਾਨੂੰਨੀ ਵਾਰਸ ਦੇਸ਼ੇ ਹਨ: 1. ਸ੍ਰੀ ਰਾਜ਼ਿੰਦਰ ਗੁਮਾਰ ਭਾਰਦਵਾਜ-ਪੁੰਡਰ, ਸ੍ਰੀ ਮਾਲੀਰ ਰੰਨ੍ਹੇ ਭਾਰਦਵਾਜ ਦੇ ਹੋਰ ਮੁਤਾਧਿਕ ਕਾਨੂੰਨੀ ਵਾਰਸ ਦੇਸ਼ੇ ਹਨ: 1. ਸ੍ਰੀ ਰਾਜ਼ਿੰਦਰ ਗੁਮਾਰ ਭਾਰਦਵਾਜ-ਪੁੰਡਰ, ਸ੍ਰੀ ਮਾਲੀਰ ਸ਼ਿੰਦਰ ਗੁਮਾਰ ਭਾਰਦਵਾਜ-ਪੁੰਡਰ, ਸ੍ਰੀ ਮਾਲੀਰ ਲਗਦਵਾਜ ਪੁੰਡਰ ਸ੍ਰੀ ਗਾਜ਼ਿੰਦਰ ਗੁਮਾਰ ਭਾਰਦਵਾਜ ਨੇ ਇੰਡਸਟਰੀਅਨ ਪਲਾਟ ਨੇ: 950, ਫੇਜ-2, ਇੰਡਸਟਰੀਅਨ ਦੰਗੀਆ ਦੰਡੀਗੜ੍ਹ ਦੇ ਸਬੰਧ ਦਿੱਕ ਮੰਸ਼ ਭਾਰਦਵਾਜ ਇੰਡਸਟਰੀਅ ਦੰਗੀਆ ਦੰਡੀਗੜ੍ਹ ਦੇ ਸਬੰਧ ਦਿੱਕ ਮੰਸ਼ ਭਾਰਦਵਾਜ ਇੰਡਸਟਰੀਅ ਦੰਗੀਆ ਦੰਡੀਗੜ੍ਹ ਦੇ ਸਬੰਧ ਦਿੱਕ ਮੰਸ਼ ਭਾਰਦਵਾਜ ਇੰਡਸਟਰੀਅ ਦੰਗੀਆ ਰੰਡੀਗੜ੍ਹ ਦੇ ਸਬੰਧ ਦਿੱਕ ਮੰਸ਼ ਭਾਰਦਵਾਜ ਇੰਡਸਟਰੀਅ ਦੰਗੀਜ਼ਟਰਡ ਵਸੀਅਤ ਮਿਤੀ: 10.6.2022 ਦੇ ਆਧਾਰ 'ਤੇ ਦਰਜ ਕਰਨ ਸਬੰਧੀ ਬੰਨਰੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਫਰਗਤਾਸੀ ਦੇ ਦੇਧਰ ਦੇਸ਼ ਕਰੋ ਜ਼ਿੰਗ ਵਾਰਦਵਾਜ ਦੇ ਧਾਰੀ ਕਾਨੂੰਨੀ ਚਾਰਸਾ ਜੋ ਕਿ ਸ੍ਰੀ ਰਾਜ਼ਿੰਦਰ ਕੁਮਾਰ ਭਾਰਦਵਾਜ ਅਤੇ ਸ਼੍ਰੀਮਤੀ ਸਾਲਿਨੀ ਸਰਮਾ ਦੁਆਰਾ ਨੰ-ਅਬਜ਼ੈਕਸਨ ਸਰਟੀਵਿਕਟ ਜਮ੍ਹਾ ਕਰਵਾਏ ਗਏ ਹਨ। ਜਿਕਰ ਕਿਸੇ ਵਿਅਕਤੀ ਨੂੰ ਬਿਨੰਦਾਰ ਦਾ ਨਾ ਦੱਸੀ ਜਾਇਦਾਦ ਇਸ ਅਨੁਸਾਰ ਸੌਂਕ ਪ੍ਰਿਪਰੀਟਰ ਵਜੋਂ ਦਰਜ ਕਰ ਲਈ ਜਾਵੇਗੀ ਅਤੇ ਧਾਅਦ ਸਿੰਕ ਦਿੱਚ ਕਿਸੇ ਗੁਰੂ ਦੇ ਕਿਸੇ ਵਾਰਸ ਕਰ ਲਈ ਜਾਵੇਗੀ ਅਤੇ ਧਾਅਦ ਸਿੰਕ ਦਿੱਚ ਕਿਸੇ ਗੁਰੂ ਦੇ ਕਿਸੇ ਵਾਰਸ ਕਰ ਲਈ ਜਾਵੇਗੀ ਅਤੇ ਧਾਅਦ ਸਿੰਕ ਦਿੱਚ ਕਿਸੇ ਗੁਰੂ ਦੇ ਕਿਸੇ ਵਾਲਾਕੇ ਨੂੰ ਮੈਨਿਆ ਨਹੀਂ ਜਾਵੇਗਾ। ਅਸਿਸਟੈਂਟ ਅਸਟੇਟ ਆਵਿਸ਼ਰ, ਪ੍ਰੀ.ਟੀ. ਚੰਡੀਗੜ੍ਹ ਅਸਟੋਟ ਚੰਡੀਗੜ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ: 03.01.2022 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ ਨੌਟਰੀ ਤੋਂ ਤਸਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੈਨਿਆ

ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ

ਬ ਨੂੰ ਸਾਨਆਂ ਨਹਾਂ ਜਾਬਗਾ। ਸ੍ਰੀ ਰਾਜੀਵ ਤਿਵਾੜੀ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ

ਦਫਤਰ ਦਾ ਨਾਮ: ਕਾਰਜਕਾਰੀ ਇੰਜੀਨੀਅਰ, ਪੀ ਅਤੇ ਡੀ ਸੈੱਲ, ਵਰਕਸ਼ਾਪ ਡਵੀਜ਼ਨ, ਬੀਬੀਐਮਬੀ, ਨੰਗਲ ਕਾਰਜ ਦਾ ਨਾਮ: ਘਾਹ ਦੀਆਂ ਝਾੜੀਆਂ, ਬੂਟੇ ਆਦਿ ਨੂੰ ਸਾਫ਼ ਕਰਨਾ ਅਤੇ ਉਖਾੜਨਾ ਅਤੇ ਵਰਕਸ਼ਾਪ ਦੇ ਆਲੇ ਦੁਆਲੇ ਦੇ ਨਾਲਿਆਂ ਦੀ ਗਾਰ ਦੀ ਨਿਕਾਸੀ

ਦਸਤਾਵੇਜ ਡਾਉਨਲੱਡ ਸ਼ੁਰੂ ਹੋਣ ਦੀ ਮਿਤੀ ਅਤੇ ਸਮਾਂ	04.09.2023 ਸ਼ਾਮ 05:00 ਵਜੇ ਤੱਕ	
ਡਾਉਨਲੋਡ ਬੰਦ ਹੋਣ ਦੀ ਮਿਤੀ ਅਤੇ ਸਮਾਂ	18.09.2023 ਦੁਪਹਿਰ 12:00 ਵਜੇ ਤੱਕ	
ਔਨਲਾਈਨ ਬੋਲੀ ਜਮਾਂ ਕਰਵਾਉਣ ਦੀ ਆਖਰੀ ਮਿਤੀ ਤੇ ਸਮਾਂ	18.09.2023 ਦੁਪਹਿਰ 01:00 ਵਜੇਤੱਕ	
ਔਨਲਾਈਨ ਬੋਲੀ ਖੁਲਣ ਮਿਤੀ ਤੇ ਸਮਾਂ	18.09.2023 ਸ਼ਾਮ 03:30 ਵਜੇ ਤੱਕ	
ਐਨਆਈਟੀ ਅਤੇ ਨਿਯਮ ਅਤੇ ਸ਼ਰਤਾਂ ਆਦਿ ਦੀ ਵਧੇਰੇ ਜਾਣਕਾਰੀ ਲਈ ਬੀਬੀਐਮਬੀ ਦੀ ਵੈਬਸਾਈਟ		
http://eproc.punjab.gov.in ਅਤੇ www.bbmbgov.in 'ਤੇ ਪਹੁੰਚ ਕਰੋ ।		

ਵਰਧਮਾਨ ਐਕਰੀਲਿਕਸ ਲਿਮਿਟਡ

(ਪੰਜਾਬ), ਭਾਰਤ

PAN:AAACV7602E; CIN:L51491PB1990PLC019212 E-mail: secretarial.lud@vardhman.com; Website:www.vardhman.com

ਬੁਕ ਕਲੋਜਰ ਦਾ ਨੋਟਿਸ

ਕੰਪਨੀਜ਼ ਐਕਟ 2013 ਦੇ ਸੈਕਸ਼ਨ 91 ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨਸ ਐਂਡ ਡਿਸਕਲੋਜ਼ਰ ਰਿਕਵਾਇਰਮੈਂਟਸ) ਰੈਗੁਲੇਸ਼ਨਸ, 2015 ਦੇ ਰੈਗੁਲੇਸ਼ਨ 42 ਦੀ ਪਾਲਣਾ ਕਰਦੇ ਹੋਏ ਮੈਂਬਰਾਂ ਦੇ ਰਜਿਸਟਰ ਅਤੇ ਕੰਪਨੀ ਦੀ ਸ਼ੇਅਰਟ੍ਰਾਂਸਫਰ ਬੁੱਕ ਸ਼ਨੀਵਾਰ 16 ਸਤੰਬਰ 2023 ਤੋਂ ਸ਼ਨੀਵਾਰ 30 ਸਤੰਬਰ 2023 (ਦੋਵੇਂ ਮਿਤੀਆਂ ਸ਼ਾਮਲ) ਤੱਕ ਏਜੀਐਮ ਅਤੇ ਵਿੱਤੀ ਸਾਲ 2022-23 ਦੇ ਲਾਭਅੰਸ਼ ਦੀ ਅਦਾਇਗੀ, ਜੇਕਰ ਏਜੀਐਮ ਵਿਖੇ ਮੈਂਬਰਾਂ ਦੁਆਰਾ ਐਲਾਨੇ ਜਾਂਦੇ ਹਨ, ਲਈ ਬੈਦ ਰਹਿਣਗੇ। ਕੰਪਨੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਲਾਭਅੰਸ਼ ਪ੍ਰਾਪਤ ਕਰਨ ਲਈ ਮੈਂਡੇਟ ਰਜਿਸਟਰ ਲਈ ਹੇਠ

ਦਰਸ਼ਾਏ ਪੁਆਇੰਟ ਦਾ ਹਵਾਲਾ ਲੈਣ।

ਉ. ਮੈਂਬਰ ਜਿਨ੍ਹਾਂ ਕੋਲ ਡੀਮੈਟਰਲਾਈਜ਼ਡ ਰੂਪ ਵਿੱਚ ਸ਼ੇਅਰ ਹਨ ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਦੇ ਵੇਰਵੇ ਸਬੰਧਿਤ ਡਿਪੋਜ਼ਟਰੀ ਭਾਗੀਦਾਰ ਕੋਲ ਰਜਿਸਟਰ/ਅਪਡੇਟ ਕਰਵਾਉਣ। ਅ. ਮੈਂਬਰ ਜਿਨ੍ਹਾਂ ਕੋਲ ਭੌਤਿਕ ਰੂਪ ਵਿੱਚ ਸ਼ੇਅਰ ਹਨ ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਦੇ ਵੇਰਵੇ

ਰਜਿਸਟਰ / ਅਪੱਡੇਟ ਕਰਵਾਉਣ ਲਈ ਫਾਰਮ ਆਈਐਸਆਰ−1 ਪੂਰੀ ਤਰ੍ਹਾਂ ਭਰ ਕੇ ਹਸਤਾਖਰ ਕਰਕੇ ਕੈਂਸਲਡ ਚੈਕ, ਆਪਣਾਂ ਨਾਂ, ਬੈਂਕ ਖਾਤੇ ਦੇ ਵੇਰਵੇ ਅਤੇ ਆਪ ਤਸ਼ਦੀਕ ਪੈਨਕਾਰਡ ਦੀ ਕਾਪੀ ਆਰਟੀਏ ਨਾਲ ਨਾਲ ਈਮੇਲ rta@alankit.com 'ਤੇ ਜਮਾ ਕਰਵਾਉਣ। ਜੇਕਰ ਕੈਂਸਲਡ ਚੈਕ 'ਤੇ ਤੁਹਾਡਾ ਨਾਮ ਨਹੀਂ ਲਿਖਿਆ ਹੈ ਤਾਂ ਬੈਂਕ ਦੀ ਪਾਸਬੱਕ ਸਟੇਟਮੈਂਟ ਆਪ ਤਸ਼ਦੀਕ ਕਰਕੇ ਨੱਥੀ ਕੀਤੀ ਜਾਵੇ। ਇਨਕਮ ਟੈਕਸ ਐਕਟ 1961 (ਐਕਟ) ਦੀਆਂ ਤਜਵੀਜ਼ਾਂ ਜੋ ਸਮੇਂ ਸਮੇਂ 'ਤੇ ਸੋਧੇ ਗਏ ਮੁਤਾਬਿਕ ਕੰਪਨੀ ਦੁਆਰਾ ਐਲਾਨੇ ਅਤੇ ਭੂਗਤਾਨ ਕੀਤੇ ਲਾਭਅੰਸ਼ ਸ਼ੇਅਰਧਾਰਕਾਂ ਲਈ ਟੈਕਸਯੋਗ ਹਨ ਮਤੇ ਕੈਪਨੀ ਦੁਆਰਾ ਸ਼ੇਅਰਧਾਰਕ ਨੂੰ ਅਦਾ ਕੀਤੇ ਲਾਭਐਂਸ਼ 'ਤੇ ਲਾਗੂ ਦਰਾਂ 'ਤੇ ਟੈਕਸ ਦੀ ਕਟੌਤੀ ਲੋੜੀਂਦੀ ਹੈ। ਸੋ ਸਾਨੂੰ ਦੱਸੇ ਲਾਭਐਂਸ਼ ਦੀ ਅਦਾਇਗੀ ਸਮੇਂ ਟੈਕਸ ਕਟੌਤੀ ਕਰਨੀ ਹੋਵੇਗੀ ਸਥਾਈ ਅਤੇ ਗ਼ੈਰ ਸਥਾਈ ਸ਼ੇਅਰਧਾਰਕਾਂ ਲਈ ਇਨਕਮ ਟੈਕਸ ਐਕਟ 1961 ਤਹਿਤ ਲਾਗੂ ਟੀਡੀਐਸ ਪ੍ਰਾਵਧਾਨਾਂ ਸਬੰਧੀ ਸੰਖੇਪ ਵਾਰਤਾ ਸਮੇਤ ਇਸ ਸਬੰਧ ਵਿੱਚ ਮੈਂਬਰਾਂ ਦੁਆਰਾ ਲੋੜੀਂਦੇ ਦਸਤਾਵੇਜ ਵੈਬਲਿੰਕ : https://www.vardhman.com/Document/Report/ Investor%20Help/Other/Vardhman%20Acrylics%20Ltd/ Guidelines_for_applicability_of_TDS_on_dividend_payout_for_FY_23-24.pdf 'ਤੇ ਵੇਖੇ ਜਾ ਸਕਦੇ ਹਨ।

ਸਥਾਨ: ਲਧਿਆਣਾ ਮਿਤੀ: 04.0**9**.2023

ਵਰਧਮਾਨ ਹੋਲਡਿੰਗਸ ਲਿਮਿਟਡ

ਵੱਨ ਨੰ . 0161-2228943-48, ਵੈਕਸ : 0161-2601048 PAN:AABCV8088P; CIN:L17111PB1962PLC002463 E-mail: secretarial.lud@vardhman.com; Website:www.vardhman.com

ਬੂਕ ਕਲੋਜਰ ਦਾ ਨੋਟਿਸ

ਕੈਪਨੀਜ਼ ਐਕਟ 2013 ਦੇ ਸੈਕਸ਼ਨ 91 ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨਸ ਐਂਡ ਡਿਸਕਲੋਜ਼ਰ ਰਿਕਵਾਇਰਮੈਂਟਸ) ਰੈਗੂਲੇਸ਼ਨਸ, 2015 ਦੇ ਰੈਗੂਲੇਸ਼ਨ 42 ਦੀ ਪਾਲਣਾ ਕਰਦੇ ਹੋਏ ਮੈਂਬਰਾਂ ਦੇ ਰਜਿਸਟਰ ਅਤੇ ਕੰਪਨੀ ਦੀ ਸ਼ੇਅਰਟ੍ਰਾਂਸਫਰ ਬੁੱਕ ਸ਼ਨੀਵਾਰ 16 ਸਤੰਬਰ 2023 ਤੋਂ ਸ਼ਨੀਵਾਰ 30 ਸਤੰਬਰ 2023 (ਦੋਵੇਂ ਮਿਤੀਆਂ ਸ਼ਾਮਲ) ਤੱਕ ਏਜੀਐਮ ਅਤੇ ਵਿੱਤੀ ਸਾਲ 2022-23 ਦੇ ਲਾਭਅੰਸ਼ ਦੀ ਅਦਾਇਗੀ, ਜੇਕਰ ਏਜੀਐਮ ਵਿਖੇ ਮੈਂਬਰਾਂ ਦੁਆਰਾ ਐਲਾਨੇ ਜਾਂਦੇ ਹਨ, ਲਈ ਬੈਦ ਰਹਿਣਗੇ। ਕੰਪਨੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਲਾਭਅੰਸ਼ ਪ੍ਰਾਪਤ ਕਰਨ ਲਈ ਮੈਂਡੇਟ ਰਜਿਸਟਰ ਲਈ ਹੇਠ

ਉ. ਮੈਂਬਰ ਜਿਨ੍ਹਾਂ ਕੋਲ ਡੀਮੈਟਰਲਾਈਜ਼ਡ ਰੂਪ ਵਿੱਚ ਸ਼ੇਅਰ ਹਨ ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਦੇ ਵੇਰਵੇ ਸਬੰਧਿਤ ਡਿਪੋਜ਼ਟਰੀ ਭਾਗੀਦਾਰ ਕੋਲ ਰਜਿਸਟਰ/ਅਪਡੇਟ ਕਰਵਾਉਣ।

ਰਜਿਸਟਰ / ਅਪੱਡੇਟ ਕਰਵਾਉਣ ਲਈ ਫਾਰਮ ਆਈਐਸਆਰ−1 ਪੂਰੀ ਤਰ੍ਹਾਂ ਭਰ ਕੇ ਹਸਤਾਖਰ ਕਰਕੇ ਕੈਂਸਲਡ ਚੈਕ, ਆਪਣਾਂ ਨਾਂ, ਬੈਂਕ ਖਾਤੇ ਦੇ ਵੇਰਵੇਂ ਅਤੇ ਆਪ ਤਸ਼ਦੀਕ ਪੈਨਕਾਰਡ ਦੀ ਕਾਪੀ ਆਰਟੀਏ ਨਾਲ ਨਾਲ ਈਮੇਲ rta@alankit.com 'ਤੇ ਜਮ੍ਹਾ ਕਰਵਾਉਣ। ਜੇਕਰ ਕੈਂਸਲਡ ਚੈਕ 'ਤੇ ਤੁਹਾਡਾ ਨਾਮ ਨਹੀਂ ਲਿਖਿਆ ਹੈ ਤਾਂ ਬੈਂਕ ਦੀ ਪਾਸਬੁੱਕ ਸਟੇਟਮੈਂਟ ਆਪ ਤਸ਼ਦੀਕ ਕਰਕੇ ਨੱਥੀ ਕੀਤੀ ਜਾਵੇ। ਇਨਕਮ ਟੈਕਸ ਐਕਟ 1961 (ਐਕਟ) ਦੀਆਂ ਤਜਵੀਜ਼ਾਂ ਜੋ ਸਮੇਂ ਸਮੇਂ 'ਤੇ ਸੋਧੇ ਗਏ ਮੁਤਾਬਿਕ ਕੈਪਨੀ ਦੁਆਰਾ ਐਲਾਨੇ ਅਤੇ ਭੁਗਤਾਨ ਕੀਤੇ ਲਾਭਐਸ਼ ਸ਼ੇਅਰਧਾਰਕਾਂ ਲਈ ਟੈਕਸਯੋਗ ਹਨ ਅਤੇ ਕੰਪਨੀ ਦੁਆਰਾ ਸ਼ੇਅਰਧਾਰਕ ਨੂੰ ਅਦਾ ਕੀਤੇ ਲਾਭਅੰਸ਼ 'ਤੇ ਲਾਗੂ ਦਰਾਂ 'ਤੇ ਟੈਕਸ ਦੀ ਕਟੌਤੀ ਲੋੜੀਂਦੀ ਹੈ। ਸੋ ਸਾਨੂੰ ਦੱਸੇ ਲਾਭਅੰਸ਼ ਦੀ ਅਦਾਇਗੀ ਸਮੇਂ ਟੈਕਸ ਕਟੌਤੀ ਕਰਨੀ ਹੋਵੇਗੀ। ਸਥਾਈ ਅਤੇ ਗ਼ੈਰ ਸਥਾਈ ਸ਼ੇਅਰਧਾਰਕਾਂ ਲਈ ਇਨਕਮ ਟੈਕਸ ਐਕਟ 1961 ਤਹਿਤ ਲਾਗੂ ਟੀਡੀਐਸ ਪ੍ਰਾਵਧਾਨਾਂ ਸਬੰਧੀ ਸੰਖੇਪ ਵਾਰਤਾ ਸਮੇਤ ਇਸ ਸਬੰਧ ਵਿੱਚ ਮੈਂਬਰਾਂ ਦੁਆਰਾ ਲੋੜੀਂਦੇ ਦਸਤਾਵੇਜ ਵੈਬਲਿੰਕ : https://www.vardhman.com/ Document/Report/Investor%20Help/Other/ Vardhman % 2 0 H o l d i n g s % 2 0 L t d / Guidelines_for_applicability_of_TDS_on_dividend_payout_for_FY_23-24.pdf 'ਤੇ ਵੇਖੇ ਜਾ ਸਕਦੇ ਹਨ।

ਲਈ ਵਰਧਮਾਨ ਹੋਲਡਿੰਗਸ ਲਿਮਟਿਡ

ਸਵਾਤੀ ਮੰਗਲਾ ਕੰਪਨੀ ਸਕੱਤਰ

ਕਲਾਸੀਫਾਈਡ ਇਸ਼ਤਿਹਾਜ

ਬੇਦਖਲੀ ਨੋਟਿਸ

🖛 ਮੈਂ, ਚਰਨ ਸਿੰਘ ਪੱਤਰ ਮੇਹਰ ਸਿੰਘ ਵਾਸੀ ਪਿੰਡ

ਬੂਸੋ ਵਾਲ, ਤਹਿਸੀਲ ਸੂਲਤਾਨ ਪੂਰ ਲੋਧੀ, ਜ਼ਿਲ੍ਹਾ

ਕਪੂਰਥਲਾ ਦਾ ਹਾਂ ਅਤੇ ਹੇਠ ਲਿਖਿਆ ਬਿਆਨ

ਕਰਦਾ ਹਾਂਕਿ ਮੇਰਾਲੜਕਾ ਹਰਪ੍ਰੀਤ ਸਿੰਘ ਮੇਰੇ

ਕਹਿਣੇ ਤੋਂ ਬਾਹਰ ਹੈ ਅਤੇ ਅਕਸਰ ਮੇਰੇ ਨਾਲ

ਲੜਾਈ ਝਗੜਾ ਕਰਦਾ ਰਹਿੰਦਾ ਹੈ। ਮੈਂ ਮਾਨਸਿਕ

ਤੌਰ 'ਤੇ ਪਰੇਸ਼ਾਨ ਰਹਿੰਦਾ ਹਾਂ।ਇਸ ਲਈ ਮੈਂ

ਆਪਣੇ ਲੜਕੇ ਹਰਪੀਤ ਸਿੰਘ ਨੂੰ ਆਪਣੀ ਕੁੱਲ ਚੱਲ

ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ।

🖛 ਮੈਂ. ਨਰਿੰਦਰ ਕੌਰ ਪਤਨੀ ਲੇਟ ਅਵਤਾਰ ਸਿੰਘ

ਵਾਸੀ ਪਿੰਡ ਮਠਿਆੜਾ ਸਬ-ਤਹਿਸੀਲ ਬਨੜ ਜ਼ਿਲਾ

ਐਸਏਐਸ ਨਗਰ ਹਲਫ਼ ਤੋਂ ਬਿਆਨ ਕਰਦੀ ਹਾਂ. ਕਿ

ਮੇਰਾ ਲੜਕਾ ਗਰਪੀਤ ਸਿੰਘ, ਜੋ ਮੇਰੇ ਕਹਿਣ ਤੋਂ

ਬਾਹਰ ਹੈ। ਮੈਂ ਇਸ ਨੂੰ ਆਪਣੀ ਚਲ-ਅਚੱਲ

ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਸ ਨਾਲ ਲੈਣ

🖛 ਅਸੀ, ਨਰੇਸ਼ ਕੁਮਾਰ ਪੁੱਤਰ ਬਰੂ ਰਾਮ ਅਤੇ ਆਸ਼ਾ

ਪਤਨੀ ਨਰੇਸ਼ ਕਮਾਰ ਵਾਸੀਆਨ ਪਿੰਡ ਰੰਗੀਲਪਰ

ਤਹਿ<mark>ਸੀਲ ਵਾ ਜਿਲਾ ਰੂਪਨਗਰ ਨੇ ਆਪਣੇ ਪੁੱਤਰ</mark>

ਜ਼ਵਿ ਕੁਮਾਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ

ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰ

ਦਿੱਤਾ ਹੈ। ਹਰ ਕਿਸਮ ਦੇ ਨਫ਼ਾ ਨੁਕਸਾਨ ਤੇ ਲੈਣ

🖛 ਮੈਂ', ਸੁਰਿੰਦਰ ਸਿੰਘ ਪੁੱਤਰ ਸੁਰਜਣ ਸਿੰਘ ਵਾਸੀ

ਮਕਾਨ ਨੰਬਰ 136-ਬੀ ਗਡਰੀਆ ਮਹੱਲਾ

ਵਾਰਡ ਨੰਬਰ 13 ਡੇਰਾਬੱਸੀ, ਤਹਿਸੀਲ ਡੇਰਾਬੱਸੀ,

ਜਿਲਾ ਐਸ.ਏ.ਐਸ ਨਗਰ ਬਿਆਨ ਕਰਦਾ ਹਾਂ ਕਿ

ਮੇਰਾ ਲੜਕਾ ਪਰਮਜੀਤ ਸਿੰਘ ਤੇ ਉਸਦੀ ਪਤਨੀ

ਗੁਡੀਆ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ

ਦੋਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ

ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ−ਦੇਣ ਕਰਨ

r ਮੈਂ, ਨਸੀਬ ਸਿੰਘ ਪੁੱਤਰ ਤੇਜਾ ਸਿੰਘ, ਪਿੰਡ

ਜੌਲਾ ਕਲਾਂ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ

ਟੇ∵ਐਂਸ ਨਗਰ ਬਿਆਨ ਕਰਦਾ ਹਾਂਕਿ ਮੇਰੀ

ਲੜਕੀ ਨਵਜੋਤ ਕੌਰ ਮੇਰੇ ਕਹਿਣ ਤੋਂ ਬਾਹਰ ਹੈ ।

ਮੈਂ ਇਸ ਨੂੰ ਅਪਣੀ ਚਲ-ਅਚਲ ਜਾਇਦਾਦ ਤੋਂ

ਬੇਦਖਲ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ

🕶 ਮੈਂ, ਬਲਕਾਰ ਸਿੰਘ ਪੁੱਤਰ ਬੱਗਾ ਸਿੰਘ ਸਿੰਘ

ਵਾਸੀ ਹਜ਼ਾਰਾ ਸਿੰਘ ਵਾਲਾ ਤਹਿ : ਜ਼ਿਲਾ ਫਿਰੋਜ਼ਪਰ

ਬਿਆਨ ਕਰਦਾ ਹਾਂਕੀ ਮੇਰੇਲੜਕਾ ਹਰਜਿੰਦਰ

ਸਿੰਘ ਤੇ ਮੇਰੀ ਨੂੰਹ ਕਲਵਿੰਦਰ ਕੌਰ, ਮੇਰੇ ਪੋਤਰੇ

ਰੋਹਿਨ ਸਿੰਘ, ਸਮੀਰ ਸਰਾਰੀ ਮੇਰੇ ਕਹਿਣੇ ਤੋਂ ਬਾਹਰ

ਹਨ, ਮੈਂ ਇਹਨਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼।

ਹਣ ਇਹਨਾ ਨਾਲ ਮੇਰਾ ਕੋਈ ਸਬੰਧ ਨਹੀਂ ਹੈ।ਮੈ

ਇਹਨਾ ਨੂੰ ਅਪਣੀ ਚੱਲ-ਅਚੱਲ ਜਮੀਨ

ਜਾਇਦਾਦ ਤੋਂ ਬੇ−ਦਖਲ ਕ**ਰ**ਦਾ ਹਾਂ, ਜੋ ਵੀ ਇਹਨਾ

ਨਾਲ ਲੈਣ-ਦੇਣ ਕਰੇਗਾ। ਉਹ ਖੰਦੂ ਜ਼ਿੰਮੇਵਾਰ

🕶 ਅਸੀਂ, ਪਰਮਜੀਤ ਸਿੰਘ ਪੁੱਤਰ ਮੋਹਿੰਦਰ ਸਿੰਘ

ਵਾ ਦਲਜਿੰਦਰ ਕੌਰ ਪਤਨੀ ਪਰਮਜੀਤ ਸਿੰਘ

ਵਾਸੀਆਨ ਵਾਸੀ ਪਿੰਡ ਛੱਤ, ਤਹਿਸੀਲ ਡੇਰਾਬੱਸੀ,

ਜਿਲ੍ਹਾ ਐਸ.ਏ.ਐਸ.ਨਗਰ (ਪੰਜਾਬ) ਦੇ ਹਾਂ ਸਾਡਾ

ਲੜਕਾ ਗੁਰਪ੍ਰੀਤ ਸਿੰਘ ਵਾ ਨੂੰਹ ਮਨਜੀਤ ਕੌਰ ਸਾਡੇ

ਕਹਿਣੇ ਤੋਂ ਬਾਹਰ ਹਨ। ਇਸ ਲਈ ਅਸੀਂ ਉਨ੍ਹਾਂ ਨੂੰ

ਆਪਣੀ ਸਾਰੀ ਚੱਲ ਅਚੱਲ ਜ਼ਮੀਨ ਜਾਇਦਾਦ

ਵਿਚੋਂ ਬੇਦਖਲ ਕਰਦੇ ਹਾਂ। ਉਨ੍ਹਾਂ ਨਾਲ ਲੈਣ-ਦੇਣ

🖛 ਮੈਂ, ਸਤੀਸ਼ ਕੁਮਾਰ ਪੁੱਤਰ ਸ਼੍ਰੀ ਭਗਵਾਨ ਦਾਸ

ਵਾਸੀ ਪਿਪਲ ਵਾਲੀ ਗਲੀ ਵਾਰਡ ਨੰਬਰ 5

ਤਹਿਸੀਲ ਤੇ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ

ਹਾਂ। ਮੇਰਾ ਭਰਾ ਸੰਜੀਵ ਕੁਮਾਰ ਉਰਫ ਵਿੱਕੀ ਮੇਰੇ

ਤੋਂ ਅਲੱਗ ਰਹਿੰਦਾ ਹੈ ਅਤੇ ਉਹ ਮੇਰੇ ਕਹਿਣੇ ਤੋਂ

ਬਾਹਰ ਹੈ।ਉਸ ਨਾਲ ਮੇਰਾ ਅਤੇ ਮੇਰੇ ਪਰਿਵਾਰ

ਦਾ ਕੋਈ ਸਬੰਧ ਨਹੀਂ ਉਸ ਨਾਲ ਲੈਣ−ਦੇਣ ਕਰਨ

ਵਾਲਾ ਖੁਦ ਜਿੰਮੇਦਾਰ ਹੋਵੇਗਾ। ਸਬੰਧਤ ਨੋਟ ਕਰਨ।

🕶 ਮੈਂ, ਪ੍ਰੀਤਮ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ

ਪਲਾਸੌਰ, ਤਹਿਸੀਲ ਧੂਰੀ ਜਿਲਾ ਸੰਗਰੂਰ ਨੇ

ਆਪਣੀ ਲੜਕੀ ਰਮਨਪ੍ਰੀਤ ਕੌਰ ਨੂੰ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ

ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ

🕶 ਮੈਂ, ਰਾਮ ਸਿੰਘ ਪੁੱਤਰ ਛੱਜੂ ਰਾਮ ਵਾਸੀ ਪਿੰਡ

ਅਲਣਾ, ਤਹਿਸੀਲ ਰਾਜਪੂਰਾ ਜ਼ਿਲਾ ਪਟਿਆਲਾ ਨੇ

ਆਪਣੇ ਲੜਕੇ ਮਨਜੀਤ ਸਿੰਘ ਤੇ ਨੂੰਹ ਸਰਬਜੀਤ

ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ

ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ।

ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ

r ਮੈਂ, ਹਰਪਾਲ ਸਿੰਘ ਪੁੱਤਰ ਰਾਮ ਸਿੰਘ ਵਾਸੀ

ਪਿੰਡ ਧੂਮਾ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ

ਨੇ ਆਪਣੇ ਲੜਕੇ ਬਲਜਿੰਦਰ ਸਿੰਘ ਤੇ ਨੂੰਹ

ਅਮਰਜੀਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ

🖛 ਮੈਂ. ਨਿਰਮਲਾ ਦੇਵੀ ਪਤਨੀ ਤਾਰਾ ਚੰਦ ਵਾਸੀ

ਪੈਂਡ ਮੀਰਪਰ ਜੱਟਾ ਤਹਿਸੀਲ ਨਵਾਂਸ਼ਹਿਰ ਜਿਲਾ

ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਲੜਕੇ

ਜਸਵਿੰਦਰ ਕੁਮਾਰ (ਵਿਦੇਸ਼ ਬਹਿਰੀਨ ਵਿਚ ਹੈ) ਨੂੰ

ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ

ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ, ਬਿੱਕਰ ਸਿੰਘ ਪੁੱਤਰ ਜੰਗ ਸਿੰਘ ਵਾਸੀ

ਭੈਣੀ ਗੰਢੂਆ ਤਹਿਸੀਲ ਸੁਨਾਮ ਜਿਲਾ ਸੰਗਰੂਰ ਨੇ

ਆਪਣੇ ਲੜਕੇ ਸਿਮਰਨਜੀਤ ਸਿੰਘ ਨੂੰ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ

ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ

🖛 ਮੈਂ, ਸਰਦਾਰੀ ਲਾਲ ਪੁੱਤਰ ਇਮਾਨਦੀਨ ਉਰਫ

ਗਿਆਨ ਚੰਦ ਵਾਸੀ # 729, ਵਾਰਡ ਨੰ.4, ਗੁਰੂ

ਗੋਬਿੰਦ ਸਿੰਘ ਨਗਰ, ਰਾਜਪੁਰਾ ਤਹਿਸੀਲ ਰਾਜਪੁਰਾ

ਜਿਲਾ ਪਟਿਆਲਾ ਨੇ ਆਪਣੇ ਲੜਕੇ ਸੋਨੀ ਨੂੰ

ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ

ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਮੋਟਰ ਕੁਨੈਕਸ਼ਨ

🕶 ਇਸ ਦਫ਼ਤਰ, ਉੱਪ ਮੈਡਲ ਦਫ਼ਤਰ ਸੰਗਤ ਵਿਖੇ

ਸ਼੍ਰੀ ਰਾਜਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ

ਜੈ ਸਿੰਘ ਵਾਲਾ ਨੇ ਅਰਜੀ ਦਿੱਤੀ ਹੈ ਕਿ ਅੰਗਰੇਜ

ਕੌਰ ਪਤਨੀ ਮੁਖਤਿਆਰ ਸਿੰਘ ਪਿੰਡ ਜੈ ਸਿੰਘ ਵਾਲਾ

ਦੇ ਨਾਮ 'ਤੇ ਮੋਟਰ ਕੁਨੈਕਸ਼ਨ ਏ.ਪੀ. 2126 ਰਕਬਾ

ਜੈ ਸਿੰਘ ਵਾਲਾ ਵਿਖੇ ਚੱਲ ਰਿਹਾ ਹੈ, ਉਹ ਸ਼ੀ

ਰਾਜਵਿੰਦਰ ਸਿੰਘ ਪੱਤਰ ਮਖਤਿਆਰ ਸਿੰਘ ਪਿੰਡ ਜੈ

ਸਿੰਘ ਵਾਲਾ ਦੇ ਨਾਮ ਕੀਤਾ ਜਾਵੇ। ਕਿਸੇ

ਵਿਅਕਤੀ ਨੂੰ ਇਸ ਸਬੰਧੀ ਕੋਈ ਇਤਰਾਜ ਹੈ ਤਾਂ

ਉਹ ਵਿਅਕਤੀ 15 ਦਿਨਾਂ ਦੇ ਅੰਦਰ ਇਸ ਦਫ਼ਤਰ

ਵਿਖੇ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਪੇਸ਼ ਕਰੇ

ਨਹੀਂ ਤਾਂ ਉਕਤ ਕੁਨੈਕਸ਼ਨਾਂ ਸਬੰਧੀ ਅਗਲੀ

🕶 ਇਸ ਉਪ ਮੰਡਲ ਅਧੀਨ ਚੱਲ ਰਹੇ LS

ਕਨੈਕਸ਼ਨ ਜੋਕਿ ਖਾਤਾ ਨੈ: LS(3004315674)

ਜੋ ਕਿ ਆਰ.ਕੇ. ਇੰਡਸਟਰੀਜ਼ ਮਾਨਸਾ ਦੇ ਨਾਮ

ਉੱਪਰ ਚੱਲ ਰਿਹਾ ਹੈ। ਹੁਣ ਇਸ ਕੁਨੈਕਸ਼ਨ ਦਾ

ਨਾਮ ਬਦਲੀ ਕਰਨ ਸਬੰਧੀ ਸ਼੍ਰੀ ਗੁਰੂ ਅਮਰਦਾਸ ਜੀ

ਐਗਰੋਂ ਫੂਡਜ਼ c/o ਸਿਮਰਜੀਤ ਸਿੰਘ ਵਾਸੀ ਮੌੜ

ਮੰਡੀ ਜ਼ਿਲ੍ਹਾ ਬਠਿੰਡਾ ਵੱਲੋਂ ਬਿਨੈ ਪੱਤਰ ਪ੍ਰਾਪਤ

ਹੋਇਆ ਹੈ। ਜਿਸ ਕਰਕੇ ਵਿਅਕਤੀ ਨੂੰ ਉਕਤ

ਸਬੰਧੀ ਇਤਰਾਜ ਹੋਵੇਂ, ਉਹ ਨਿਮਨ ਹਸ਼ਤਾਖਰ

ਨਾਲ 15 ਦਿਨਾਂ ਦੇ ਅੰਦਰ-2 ਸੰਪਰਕ ਕਰੋ।

ਇਤਰਾਜ ਨਾ ਹੋਣ ਦੀ ਸੂਰਤ ਵਿੱਚ ਕੁਨੈਕਸ਼ਨ

ਨਾਮ ਬਦਲੀ ਕਰ ਦਿੱਤਾ ਜਾਵੇਗਾ। ਉੱਪ ਮੰਡਲ

ਕਾਰਵਾਈ ਕਰ ਦਿੱਤੀ ਜਾਵੇਗੀ।

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਖਦ ਜਿੰਮੇਵਾਰ ਹੋਵੇਗਾ।

ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ।

ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

ਹੋਵੇਗਾ, ਸਾਕ ਸਬੰਧੀ ਰਿਸ਼ਤੇਦਾਰ ਨੌਟ ਕਰਨ।

ਵਾਲਾ ਖੱਦ ਜਿੰਮੇਵਾਰ ਹੌਵੇਗਾ।

ਵਾਲਾ ਖੁੱਦ ਜਿੰਮੇਵਾਰ ਹੋਵੇਗਾ।

ਦੇਣ ਦਾ ਇਹ ਖੁੱਦ ਜ਼ਿੰਮੇਵਾਰ ਹੋਵੇਗਾ।

ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਬੇਦਖਲੀ ਨੋਟਿਸ

🖛 ਮੈਂ. ਜਰਨੈਲ ਸਿੰਘ ਪੱਤਰ ਈਸ਼ਰ ਸਿੰਘ ਵਾਸੰ ਪਿੰਡ ਤੌਗਾਂਪਰ, ਤਹਿਸੀਲ ਡੇਰਾਬਸੀ, ਜਿਲਾ ਮੋਹਾਲੀ ਨੇ ਆਪਣੇ ਲੜਕੇ ਕੁਲਦੀਪ ਸਿੰਘ ਤੇ ਨੂੰਹ ਸੁਸ਼ਮਾ ਰਾਣੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲ ਖ਼ਦ ਜਿੰਮੇਵਾਰ ਹੋਵੇਗਾ। 🖛 ਮੈਂ, ਕੁਸਾਲਿਆ ਪਤਨੀ ਲੇਟ ਸਤਪਾਲ ਵਾਸੀ ਪਿੰਡ ਜਨਸੁਆ ਤਹਿਸੀਲ ਰਾਜਪੁਰਾ ਜਿਲਾ ਇਸ ਨਾਲ ਜੋ ਵੀ ਕੋਈ ਲੈਣ-ਦੇਣ ਕਰੇਗਾ। ਉਹ ਪਟਿਆਲਾ ਨੇ ਆਪਣੇ ਲੜਕੇ ਸੰਜੇ ਕਮਾਰ ਨੰ ਖਦ ਜਿੰਮੇਵਾਰ ਹੋਵੇਗਾ। ਮੈਂ ਜਾਂ ਮੇਰੀ ਜਾਇਦਾਦ ਜਾਂ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਪਰਿਵਾਰਕ ਮੈਂਬਰ ਹਰਗਿਜ਼ ਜਿੰਮੇਵਾਰ ਨਹੀਂ ਹੋਣਗੇ। ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ

> 🖛 ਮੈਂ, ਗਿਆਨ ਸਿੰਘ ਪੁੱਤਰ ਜੀਵਾ ਸਿੰਘ ਵਾਸੀ #9 ਧੀਰਪੁਰ ਤਹਿਸੀਲ ਵਾ ਜਿਲਾ ਮੋਹਾਲੀ ਨੇ ਆਪਣੇ ਲੜਕੇ ਮਾਨਇੰਦਰ ਸਿੰਘ ਤੇ ਨੂੰਹ ਮਨਜੋਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂਨਾਲ ਲੈਣ ਦੇਣ ਕਰਨ ਵਾਲਾ ਖੁਚ ਜ਼ਿੰਮੇਵਾਰ ਹੋਵੇਗਾ।

ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ. ਰਣਜੀਤ ਸਿੰਘ ਪੱਤਰ ਕੇਹਰ ਸਿੰਘ ਵਾਸੀ ਪਿੰਡ ਜਲਬੇੜ੍ਹੀ ਧੁੰਮੀ ਤਹਿਸੀਲ ਤੇ ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੇ ਲੜਕੇ ਜੁਗਕਰਨਜੀਤ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲ ਖਦ ਜਿੰਮੇਵਾਰ ਹੋਵੇਗਾ।

🖛 ਅਸੀ, ਕਰਨੈਲ ਸਿੰਘ ਪੁੱਤਰ ਬਨਾਰਸੀ ਦਾਸ ਪੁੱਤਰ ਤੁਲਸੀ ਦਾਸ ਵਾ ਬਬਲੀ ਪਤਨੀ ਕਰਨੈਲ ਸਿੰਘ ਵਾਸੀ ਨੇੜੇ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਸਨਾਮ. (ਸੰਗਰਰ) ਨੇ ਆਪਣੇ ਲੜਕੇ ਮਨੀ ਸਿੰਘ ਉਰਫ ਕਾਲੂ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ।

🖛 ਅਸੀ, ਬਲਵਿੰਦਰਜੀਤ ਕੌਰ ਪਤਨੀ ਹਰਦਿਆਲ ਸਿੰਘ ਵਾ ਹਰਦਿਆਲ ਸਿੰਘ ਪੁੱਤ<mark>ਰ ਹਰ</mark>ਭਜਨ ਸਿੰਘ ਵਾਸੀਆਨ ਪਿੰਡ ਗੌਂਦਪੁਰ ਤਹਿਸੀਲ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਆਪਣੇ ਲੜਕੇ ਅਮਨਿੰਦਰ ਸਿੰਘ ਤੇ ਨੰਹ ਰਾਜਵੰਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ, ਇੰਦਰ ਮੋਹਨ ਪੁੱਤਰ ਸਰੂਪ ਲਾਲ ਵਾਸੀ #155, ਪ੍ਰੇਮ ਸਿੰਘ ਕਲੋਨੀ ਰਾਜਪੁਰਾ ਤਹਿਸੀਲ ਰਾਜਪੁਰਾ ਜ਼ਿਲਾ ਪਟਿਆਲਾ ਨੇ ਅਪਣੇ ਲੜਕੇ ਆਸ਼ੂ ਵੋਹਰਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲ ਖਦ ਜ਼ਿੰਮੇਵਾਰ ਹੋਵੇਗਾ। 🖛 ਮੈਂ, ਈਸ਼ਰ ਸਿੰਘ ਪੁੱਤਰ ਨੌਰਾਤਾ ਸਿੰਘ ਵਾਸੀ

ਪਿੰਡ ਰਾਮਪੁਰ (ਫਤਿਹਗੜ ਸਾਹਿਬ) ਨੇ ਆਪਣੇ ਲੜਕੇ ਲਖਵੀਰ ਸਿੰਘ ਤੇ ਨੂੰਹ ਬਲਵਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ 🖛 ਮੈਂ, ਪਵਨਦੀਪ ਕੌਰ ਪਤਨੀ ਪਰਵਿੰਦਰ ਸਿੰਘ ਪਿੰਡ ਦੇਵੀਨਗਰ (ਅਬਰਾਵਾਂ) ਜਿਲਾ ਮੋਹਾਲੀ ਨ ਆਪਣੇ ਲੜਕੇ ਪਰਦੀਪ ਸਿੰਘ ਤੇ ਨੂੰਹ ਮੌਜੂ ਨੂੰ

ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਇਹਨਾਂਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🖛 ਮੈਂ, ਵੀਨਾ ਰਾਣੀ ਪਤਨੀ ਪਰਵੀਨ ਕੁਮਾਰ ਵਾਸੀ ਮੁਹੱਲਾ ਪੀਲਵਾਦ ਸੁਨਾਮ, ਤਹਿਸੀਲ ਸੁਨਾਮ ਜਿਲਾ ਸੰਗਰਰ ਨੇ ਆਪਣੇ ਲੜਕੇ ਅਕਾਸ਼ ਤੇ ਨੰਹ ਅੰਕਿਤਾ, ਪੌਤੀ ਰੇਜਲ ਨੂੰ ਕਹਿਣੇ ਤੋਂ ਬਾਹਰ ਹੌਣ

ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ

ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

ਨਾਮ ਬਦਲੀ

🖛 ਮੈਂ', ਅਨੂੰ ਰਾਧਾ (Annu Radha) ਪਤਨੀ ਇੰਦਰਜੀਤ ਕੁਮਾਰ ਪਿੰਡ ਗੱਜੂ ਮਾਜਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇ ਆਪਣਾ ਨਾਮ ਬਦਲ ਅਨੂ ਰਾਧਾ (Anu Radha) ਰੱਖ ਲਿਆ ਹੈ।

🖛 ਮੈਂ, ਮਹਿੰਦਰ ਲਾਲ (Mahinder lal) ਪੁੱਤਰ

ਰਾਮਜੀ ਦਾਸ ਪਿੰਡ ਚੰਨੋਂ ਜ਼ਿਲ੍ਹਾ ਸੰਗਰੂਰ ਨੇ ਆਪਣਾ ਨਾਮ ਬਦਲ ਕੇ ਮਹਿੰਦ<mark>ਰ</mark> ਲਾਲ (Mohinder lal) ਰੱਖ ਲਿਆ ਹੈ। 🖛 ਮੈੱ. ਕਨਾਲ ਪੱਤਰ ਸੰਦੇ ਕਮਾਰ ਵਾਸੀ ਮਕਾਨ ਨ. 80 ਏ ਮੁਹੱਲਾ ਸ਼ੇਖਾਂ ਰੂਪਨਗਰ ਦਾ ਰਹਿਣ

ਵਾਲਾ ਹਾਂ। ਕਿ ਮੈਂ ਆਪਣਾ ਨਾਮ ਨੋਨੂ ਤੋਂ ਬਦਲ ਕੇ ਕੁਨਾਲ ਰੱਖ ਲਿਆ ਹੈ। ਸੰਬੰਧਤ ਨੌਟ ਕਰਨ - ਮੈਂ, ਕਲਵਿੰਦਰ ਕਮਾਰ ਪੱਤਰ ਸ਼ੀ ਸੀਤਲ ਰ ਪਿੰਡ ਤੇ ਡਾਕਘਰ ਨੌਂਗਲ ਮੱਝਾ ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੇ ਆਪਣੀ ਨਾਬਾਲਗ ਪੁੱਤਰੀ ਦਾ ਨਾਮ ਜੈਸਮੀਨ ਤੋਂ ਬਦਲਕੇ ਜੈਸਮੀਨ ਕੌਰ ਰੱਖ ਲਿਆ ਹੈ।

🖛 ਮੈਂ, ਰਾਜਵਿੰਦਰ ਕੌਰ ਖਿੰਡਾ ਪਤਨੀ ਕੁਲਵਿੰਦਰ ਸਿੰਘ, ਵਾਸੀ ਪਿੰਡ ਬਸਤੀ ਹਰੀਪੁਰ (ਠੱਠਾ), ਪੀ.ਓ ਢੰਡੀਆਂ ਤਹਿਸੀਲ–ਜ਼ੀਰਾ, (ਫਿਰੋਜ਼ਪੁਰ) ਆਪਣਾ

ਨਾਮ ਬਦਲ ਕੇ ਰਾਜਵਿੰਦਰ ਕੌਰ ਰੱਖ ਲਿਆ ਹੈ। → I, Bindu Beri W/o Vicky Batta R/ o Ho. No. 230, Street No. 5, Khukhrain Colony, Khalsa School Road, Khanna, Distt. Ludhiana, Punjab. I have changed my name from Bindu Beri to Bindu Batta.

Concerned Please Note.

- I, Rajeev Kumar S/o Shri Ram, resident of VPO. Naushehra Pannuan, Moh. Soodan wala, District Tarn Taran, Punjab, India have changed my name from Rajeev Kumar to my Given Name is Rajeev and my Surname is Kumar.

■ I. ANKITA W/O HEMANT KUMAR R/O SUNAM DISTT SANGRUR HAVE CHANGED MY NAME ANKITA GUPTA to ANKITA.

- I, Mandeep Kaur w/o Jaskirat Singh Sandhu r/o VPO. Biharipur, Tehsil Khadur Sahib, District Tarn Taran, Punjab, India have changed my name from Mandeep Kaur to My Given name is Mandeep Kaur and my surname is Sandhu.

ਆਮ ਸੂਚਨਾ

🖛 ਮੈਂ, ਨਵਨੀਤ ਕੌਰ ਉਰਫ ਨੀਤਾ ਰਾਣੀ ਪਤਨੀ ਮੰਗਲ ਸਿੰਘ ਵਾਸੀ ਪਿੰਡ ਮੁਗਲਾਣੀ, ਤਹਿਸੀਲ ਖਡੂਰ ਸਾਹਿਬ, ਜਿਲਾ ਤਰਨ ਤਾਰਨ ਬਿਆਨ ਕਰਦੀ ਹਾਂ ਕਿ ਮੇਰੇ ਦਸਵੀ ਤੇ ਬਾਰਵੀ ਦੇ ਸਰਟੀਫਿਕੇਟਾਂ ਵਿਚ ਮੇਰਾ ਨਾਮ ਨੀਤਾ ਰਾਣੀ ਹੈ ਪਰ ਆਧਾਰ ਕਾਰਡ, ਵੋਟਰ ਕਾਰਡ ਤੇ ਪੈਨ ਕਾਰਡ ਵਿਚ ਨਵਨੀਤ ਕੌਰ ਦਰਜ ਹੈ। ਨੀਤਾ ਰਾਣੀ ਤੇ ਨਵਨੀਤ ਕੌਰ ਦੋਵੇਂ ਇਕ ਹੀ ਔਰਤ ਦੇ ਯਾਨੀ ਮੇਰੇ ਨਾਮ ਹਨ। ਮੈਨੂੰ ਦੋਵੇਂ ਨਾਮਾਂ ਨਾਲ ਜਾਣਿਆ ਜਾਂਦਾ ਹੈ।

ਦ ਬੈਂਕ ਆਫ ਇੰਡੀਆ ਇਪਲਾਈਜ ਕੋਆਪਰੇਟਿਵ ਹਾਊਸ ਬਿਲਡਿੰਗ ਪਹਿਲੀ ਸੁਸਾਇਟੀ ਲਿਮ., ਸ਼ੈਕਟਰ 48ਸੀ, ਚੰਡੀਗੜ੍ਹ ਪਬਲਿਕ ਨੋਟਿਸ ਆਮ ਜਨ ਸਾਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਏ ਮੈਂਬਰਾਂ/ਬਿਨੈਕਾਰਾਂ ਨੇ ਹਿੱਸੇ/ਫਲੈਟ ਦੀ ਤਬਦੀਲੀ

ਅਤੇ ਸੇਲ ਡੀਡ ਬਣਾਉਣ ਲਈ ਸੁਸਾਇਟੀ ਦੀ ਮੈਨੇਜਿੰਗ ਕਮੇਟੀ/ਰਜਿਸਟਰਾਰ, ਕੇਆਪਰੇਟਿਵ ਸੁਸਾਇਟੀਆਂ, ਯੂਟੀ ਚੰਡੀਗੜ੍ਹ ਸਨਮੁੱਖ ਵਿੱਤ ਵਿਭਾਗ, ਚੈਡੀਗੜ੍ਹ ਪ੍ਰਸ਼ਾਸਨ ਦੁਆਰਾ ਜਾਰੀ ਨੋਟੀਫਿਕੇਸ਼ਨ ਤਹਿਤ ਐਨਓਸੀ/ਇਜਾਜਤ ਲਈ ਬੇਨਤੀ ਕੀਤੀ ਹੈ। ਅਸਲ ਅਲਾਟੀ/ਟਰਾਂਸਫਰੀ ਦਾ ਨਾਂ ਬਿਨੈਕਾਰ ਦਾ ਨਾਂ ਜਾਇਦਾਦ ਫਲੈਂਟ ਨੰ: 2203, ਪਹਿਲੀ

ਸ਼੍ਰੀਮਤੀ ਸਰੀਤਾ ਖੰਨਾ		ਫਲਟ ਨ: 2203, ਪਹਿਨ ਮੰਜਿਲ, ਸੈਕਟਰ 48-ਸ ਚੰਡੀਗੜ੍ਹ
ਜੇਕਰ ਕਿਸੇ ਵਿਅਕਤੀ ਨੂੰ ਸੁਸਾਇਟੀ ਦੇ ਉਪਰੋਕਤ ਫਲੈਟ	ਦੇ ਟਾਈਟਲ, ਹੋਕ ਜਾਂ ਦਿਲਚਸਪੀ ਦੀ ਬਿਨੈਕਾ	ਰ ਦੇ ਹੋਕ 'ਚ ਤਬਦੀਲੀ ਸਬ <u>ੰ</u>
ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ	: <mark>ਸਬੰਧਤ ਦਸਤਾਵੇ</mark> ਜਾਂ ਦੇ ਨਾਲ ਇਸ ਨੋਟਿਸ ਦੇ ਪ੍	ਕ਼ਾਸ਼ਨ ਤੋਂ 30 ਦਿਨਾਂ ਦੇ ਅੰਦ
	0 2 2 2 2 2 6	2 20 00 2

ਨਿਮਨਰਸਤਾਖਰੀ ਨੂੰ ਭੇਜ ਸਕਦਾ ਹੈ।ਅਜਿਹਾ ਨਾ ਹੋਣ 'ਤੇ ਉਪਰੇਕਤ ਫਲੈਂਟ ਦੇ ਟਾਈਟਲ ਦੀ ਮਲਕੀਅਤ ਬਿਨੈਕਾਰ ਦੇ ਪੁੱਖ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਇਸ ਉਪਰੰਤ ਕਿਸੇ ਵੀ ਤਰ੍ਹਾਂ ਦੇ ਕਿਸੇ ਦਾਅਵੇ 'ਤੇ ਧਿਆਨ ਨਹੀਂ ਦਿੱਤਾ ਜਾਵੇਗਾ। ਲਈ ਦ ਬੈਂਕ ਆਫ ਇੰਡੀਆ ਇੰਪਲਾਈਜ ਕੋਆਪਰੇਟਿਵ ਹਾਊਸ ਬਿਲਡਿੰਗ ਪਹਿਲੀ ਸੁਸਾਇਟੀ ਲਿਮ., ਸੈਕਟਰ 48ਸੀ, ਚੰਡੀਗੜ੍ਹ ਪ੍ਰਧਾਨ/ਸਕੱਤਰ

ਐਨਆਈਟੀ ਨੰ: 43/ਡਬਲਿਊਐਸ/2023-24

ਪਬਲਿਕ ਨੌਟਿਸ

ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ

ਵਰਤੋਂ ਕਰਦੇ ਹੋਏ।

 \bigcirc

1702-ਪੀਆਰ-ਭਾਖੜਾ ਡੈਮ-3

ਆਪਣੇ ਬਿਹਤਰ ਕਲ ਲਈ ਅੱਜ ਬਿਜਲੀ ਬਚਾਓ **⊘** Vardhmān

ਰਜਿਸਟਰਡ ਦਵਤਰ : ਚੰਡੀਗੜ੍ਹ ਰੋਡ, ਲੁਧਿਆਣਾ 141010

ਫੋਨ ਨੰ . 0161-2228943-48, ਫੈਕਸ : 0161-2601048

ਲਈ ਵਰਧਮਾਨ ਐਕਰੀਡਿਕਸ ਲਿਮਟਿਡ ਸਹੀ/-

ਸਾਤਿਨ ਕਤਿਆਲ ਕੰਪਨੀ ਸਕੱਤਰ

ਰਜਿਸਟਰਡ ਦਵਤਰ : ਚੰਡੀਗੜ੍ਹ ਰੋਡ, ਲੁਧਿਆਣਾ 141010

(ਪੰਜਾਬ), ਭਾਰਤ

ਦਰਸ਼ਾਏ ਪੁਆਇੰਟ ਦਾ ਹਵਾਲਾ ਲੈਣ।

ਅ. ਮੈਂਬਰ ਜਿਨ੍ਹਾਂ ਕੋਲ ਭੌਤਿਕ ਰੂਪ ਵਿੱਚ ਸ਼ੇਅਰ ਹਨ ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਦੇ ਵੇਰਵੇ

C M Y B

ਮਿਤੀ: 04.09.2023

ਸਥਾਨ: ਲੁਧਿਆਣਾ